

ਭੂਮਿਕਾ ਤੋਂ ਬਗੈਰ

ਲੇਖਕ ਦੀਆਂ ਹੋਰ ਰਚਨਾਵਾਂ

ਭੁੱਖ (ਕਾਵਿ-ਸੰਗ੍ਰਹਿ) (1970)
ਅਗਨ ਪੰਖੇਰੂ (ਕਾਵਿ ਸੰਗ੍ਰਹਿ) (1975) (ਭਾਸ਼ਾ ਵਿਭਾਗ, ਹਰਿਆਣਾ ਦੁਆਰਾ
ਪੁਰਸਕਾਰਿਤ)
ਮਸਤਕ ਅੰਦਰ ਸੂਰਜ (ਕਾਵਿ-ਸੰਗ੍ਰਹਿ) (1982) (ਸਾਹਿਤ ਅਕਾਦਮੀ, ਹਰਿਆਣਾ
ਦੁਆਰਾ ਪੁਰਸਕਾਰਿਤ)
ਐਨਟੀਨ 'ਤੇ ਬੈਠੀ ਸੇਨਚਿੜੀ (ਕਾਵਿ-ਸੰਗ੍ਰਹਿ) (1999) (ਹਰਿਆਣਾ ਪੰਜਾਬੀ ਸਾਹਿਤ
ਅਕਾਦਮੀ ਦੁਆਰਾ ਪੁਰਸਕਾਰਿਤ)
ਸੁਕਰਾਤ ਨੂੰ ਮਿਲਣ ਜਾਣੈ (ਕਾਵਿ-ਸੰਗ੍ਰਹਿ) (2006)

ਪੁਰਸਕਾਰ :

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ (ਹਰਿਆਣਾ ਸਰਕਾਰ) ਵਲੋਂ ਸਰਬ-ਸ਼੍ਰੇਸ਼ਟ
ਮਹਾਂਕਵੀ ਭਾਈ ਸੰਤੋਖ ਸਿੰਘ ਪੁਰਸਕਾਰ।

ਭੂਮਿਕਾ ਤੋਂ ਬਹੁਰ

ਕਾਵਿ ਸੰਗ੍ਰਹਿ

ਹਰਿਭਜਨ ਸਿੰਘ ਰੈਣੂ



Poetry / Punjabi Poetry / Collection

Bhumika Ton Bagair

by

Haribhajan Singh Rainu

Pharian Wali Gali, Bhadra Bazar, SIRSA-125055

Ph.01666-226543

2007

Published by Lokgeet Parkashan

S.C.O. 26-27, Sector 34 A, Chandigarh-160022

India

Ph.0172-5077427, 5077428

Punjabi Bhawan Ludhiana, 98154-71219

visit us at : www.unistarbooks.com

Type Setting & Design PCIS

Printed & bound at Jai Offset Printers, Chandigarh

Ph:0172-2640382

© 2007 , Author

Produced and bound in India

All rights reserved

This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means(electronic, mechanical, photocopying, recording or otherwise), without the prior written permission of both the copyright owner and the above-mentioned publisher of this book.

ਊਹਨਾਂ ਦੇ ਨਾਂ
ਜੋ ਹਰ ਮੌਸਮ ਵਿਚ
ਮੇਰੀ ਕਵਿਤਾ ਦੇ
ਅੰਗ ਸੰਗ ਰਹੇ

ਤਰਤੀਬ

~	ਭੂਮਿਕਾ ਤੋਂ ਬਗੈਰ	9
~	ਰਾਮ -ਬਾਣ	12
~	ਸੱਚ ਨਹੀਂ ਜਿੱਤਦਾ	13
~	ਨਦੀ ਤੇ ਪਿਆਸ	15
~	ਕਲਮਾਂ ਤੇ ਸਲੀਬ	17
~	ਦੇਵ-ਮੂਰਤੀ	19
~	ਇਕ ਸੀ ਭਗਤ ਸਿੰਘ	20
~	ਕੀ ਕਹੋਗੇ	25
~	ਤੂੰ ਕਿਹਾ	26
~	ਮੈਂ ਕਿਸ ਨੂੰ ਆਖਾਂ	28
~	ਈਸਾ ਹੋਣ ਤੋਂ ਪਹਿਲਾਂ	30
~	ਗੁਰ/ਗਿਆਨ	31
~	ਸ਼ੀਸ਼ਾ	32
~	ਮਿੱਟੀ ਦੀ ਛੋਹ	33
~	ਹਾਰਾਕੀਰੀ	37
~	ਉਹ	39
~	ਚੰਨ-ਤਾਰੇ	40
~	ਮੈਂ ਜੋ ਪੂਰਨ ਨਹੀਂ	41
~	ਤੂੰ ਬਾਤ ਪਾਈ	43
~	ਇਕੱਲ	47
~	ਤੂੰ ਠੀਕ ਕਿਹਾ ਹੈ	49
~	ਇਕ ਹੋਰ ਕੋਣਾਰਕ	51
~	ਕਦੇ...	53
~	ਚੌਸਰ	55
~	ਚਿਤਵਨ	57
~	ਤਪੱਸਿਆ	58

~	ਜੰਗ -1	60
~	ਜੰਗ -2	61
~	ਜੰਗ -3	62
~	ਜੰਗ -4	63
~	ਜੰਗ -5	64
~	ਜੰਗ -6	65
~	ਜੰਗ -7	66
~	ਜੰਗ -8	67
~	ਮੈਂ ਵੀ ਪੜ੍ਹੁ ਲਵਾਂਗਾ	68
~	ਕਿਰ ਗਏ ਜੋ ਸ਼ਬਦ	70
~	ਆਸ਼ਵਸ਼ੇਧ	72
~	ਦਿਸ਼ਹੱਦੇ ਤੋਂ ਪਾਰ	74
~	ਮੈਂ ਤੇ ਰਾਤ	76
~	ਮੈਂ ਵੀ ਸ਼ਾਮਿਲ ਸਾਂ	77
~	ਹਨੇਰੇ ਨੇ ਕਿਹਾ	85
~	ਮੇਰੀ ਤਲਾਸ਼	87
~	ਇੰਜ ਹੀ ਹੁੰਦਾ ਹੈ	89
~	ਅੱਖਰਾਂ ਦੀ ਝੀਲ	91
~	ਇਕਲਵਧ ਹੋਰ	94
~	ਮੇਰੇ ਕੋਲ ਆਇਆ ਹੈਂ	96

ਭੂਮਿਕਾ ਤੋਂ ਬਹੁਰ

ਭੂਮਿਕਾ
ਲਿਖੇ ਜਾਣ ਤੀਕ
ਸੁਰਜ ਆਉਂਦਾ
ਤੇ ਦਿਨ ਦੇ ਲਹਾ ਨਾਲ
ਇਕ ਨਵਾਂ ਲਿਖਿਆ ਵਰਕਾ
ਪਾੜਕੇ ਲੈ ਜਾਂਦਾ।

ਮੈਂ ਫੇਰ
ਰਾਤ ਦੀ ਕਫਨੀ ਓਢ
ਚੰਨ ਦੀ ਤਲੀ 'ਤੇ ਅੱਸੀਆਂ ਵਾਹੁੰਦਾ
ਤਾਰਿਆਂ ਦੇ ਅੱਖਰ ਚੁਣ ਚੁਣ
'ਵਾਵਾਂ ਦੇ ਬੋਲ ਸੁਣ ਸੁਣ
ਸ਼ਬਦ-ਸਤਰਾਂ ਜੋੜਦਾ।
ਪਾਟੇ-ਝਰਾਟੇ ਪਲਾਂ ਨੂੰ
ਤਰੋਪੇ ਲਾਉਣ ਲੱਗਦਾ।

ਤੇ ਸੋਚਦਾ,
ਇਸ ਦੀ ਭੂਮਿਕਾ
ਕੋਈ ਸਾਯਣ * ਲਿਖੇਗਾ।

* 10 ਵੀਂ-12ਵੀਂ ਸਦੀ ਦਾ ਵੇਦਾਂ ਦਾ ਵਿਆਖਿਆਕਾਰ

ਤੇ ਸਾਧਣ ਸੀ,
ਮੌਨ ਹੋ ਗਿਆ ਸੀ,
ਵੇਦਾਂ ਦੀ
ਵਿਆਖਿਆ ਕਰਦਾ ਕਰਦਾ ।

ਤੇ ਹੋਰ ਰਿਸ਼ੀ-ਮੁਨੀ
ਸ਼ਬਦ-ਬ੍ਰਹਮ ਦੇ ਪਰਨਾਏ,
ਆਪਣੀਆਂ ਆਪਣੀਆਂ ਟਕਸਾਲਾਂ 'ਚ
ਮਸ਼ਗੂਲ ਸਨ;
ਅਰਥਾਂ ਦੇ ਅਰਥ ਘੜਦੇ
ਵਿਖਿਆਨ ਕਰਦੇ ।

ਕੋਈ ਵੀ
ਆਪਣੇ ਆਪਣੇ ਕੰਵਲ-ਆਸਨ ਤੋਂ
ਉਤਰਣ ਲਈ
ਤਿਆਰ ਨਹੀਂ ਸੀ ।

ਤੇ ਵਰਕੇ ਸਨ,
ਰੁਲਦੇ ਗਏ,
ਇਕ ਇਕ ਕਰਕੇ ।

ਸਮੇਂ ਦੀ ਸਲ੍ਹਾਬੀ ਕੰਧ ਦੀਆਂ
ਖੱਡਾਂ ਚੋਂ ਕੱਢ ਕੱਢ,
ਮੈਂ ਜੋ ਬਚਾ ਸਕਿਆਂ
ਲੈ ਆਇਆ ਹਾਂ ।

ਭੂਮਿਕਾ ਤੋਂ ਬਗੈਰ ।

ਕਾਸ਼ !
ਇਸ ਦੀ ਭੂਮਿਕਾ
ਤੁਸੀਂ ਆਪ ਬਣ ਸਕੋ ।

ਤੇ ਸੰਵਾਦ
ਤੁਰਦਾ ਰਹੇ !
ਤੁਰਦਾ ਰਹੇ !!

ਤਾਂ ਜੋ
ਲੋਕ-ਮਨਾ ਦੀ ਵੇਦਨ
ਲੋਕਾਂ ਦੀ ਸੱਥ ਤੀਕ ਅੱਪੜੇ ।

ਆਮੀਨ

ਰਾਮ-ਬਾਣ

ਇਹ
ਤੁਹਾਡੀ
ਪਹਿਲੀ ਜਿੱਤ ਸੀ ।

ਤੁਸਾਂ
ਤਲਾਸ਼ ਲਿਆ,
ਮੇਰਾ
ਵਿਭੀਸ਼ਨ ਵਰਗਾ ਭਰਾ ।

ਇਹ
ਮੇਰੀ
ਆਖਰੀ ਹਾਰ ਸੀ ।

ਤੁਸਾਂ
ਜਾਣ ਲਿਆ,
ਮੇਰੇ ਅੰਦਰ ਦਾ ਭੇਤ ।

ਨਾਭੀ ਦਾ ਅੰਮ੍ਰਿਤ
ਬਣ ਗਿਆ ਹਲਾਹਲ,
ਚੱਲ ਗਿਆ ਰਾਮ-ਬਾਣ ।

ਸੱਚ ਨਹੀਂ ਜਿੱਤਦਾ

ਅੱਜ ਫੇਰ
ਤੇਰੀ ਜਿੱਤ ਹੋਈ ਹੈ
ਮੇਰੀ ਹਾਰ ਹੋਈ ਹੈ

ਇਤਿਹਾਸ ਤਾਂ
ਦੁਹਰਾਊਂਦਾ ਹੈ
ਆਪਣੇ ਆਪ ਨੂੰ
ਸਮਾਂ ਸਥਾਨ ਤੇ ਪਾਤਰ
ਬਦਲ ਬਦਲ।

ਪਰ
ਕਦੇ ਨਹੀਂ ਬਦਲਦੇ
ਤੂੰ ਤੇ ਮੈਂ।

ਤੇ ਮੈਂ
ਹੋ ਕੇ ਲ੍ਹਹੁ-ਲ੍ਹਹਾਨ
ਦੇਂਦਾ ਰਹਾਂਗਾ ਉਸ ਨੂੰ
ਆਪਣੇ ਖੂਨ ਦੀ ਪੁੱਠ,

ਜਦੋਂ ਤੀਕ
ਤੇਰੇ ਝੂਠ ਦੇ
ਸੱਚ ਦਾ ਸੰਜੋਆ
ਮੇਰੇ ਸੱਚ ਦੀ ਬਰਛੀ
ਚੀਰ ਨਹੀਂ ਦੇਂਦੀ।

ਕਿਉਂਕਿ
ਮੈਨੂੰ ਪਤਾ ਹੈ
ਹਰ ਵਾਰ ਸੱਚ ਨਹੀਂ ਜਿੱਤਦਾ
ਜਿੱਤ ਗਏ ਦਾ ਸੱਚ
ਮਨਵਾਇਆ ਜਾਂਦਾ ਹੈ।

ਤੇ ਜਦੋਂ ਤੀਕ
ਅਸਲ ਦੀ ਪਹਿਚਾਣ ਹੁੰਦੀ ਹੈ।
ਇਤਿਹਾਸ
ਬੀਤ ਗਿਆ ਹੁੰਦਾ ਹੈ।
ਤੈਨੂੰ ਤੇ ਮੈਨੂੰ
ਰੂਬੂ ਕਰਕੇ

ਫਿਰ ਰਚਣ ਲਈ
ਆਪਣੇ ਆਪਣੇ ਚੱਕਰਵਰੂਹ।

ਨਦੀ ਤੇ ਪਿਆਸ

ਪਿਆਸ ਦੀ ਗੱਲ ਹੁੰਦੀ ਹੈ,
ਤਾਂ
ਜ਼ਿਕਰ ਤੁਰਦਾ ਹੈ...

ਨਦੀ ਦਾ

ਅਲੋਪ ਹੋਣ ਦਾ
ਸੁੱਕ ਜਾਣ ਦਾ
ਦੂਰ ਤਕ ਵਿਛੀ ਰੇਤ
ਸਿੱਪੀਆਂ ਘੋਗਿਆਂ
ਟੁੱਟੀ ਧਸੀ ਨਾਵ ਦਾ,

ਕਦੇ ਆਰ ਪਾਰ ਹੁੰਦੇ
ਤੀਰਬ-ਯਾਤਰੀ
ਲਗਦੇ ਕੁੰਭ-ਇਸ਼ਨਾਨ
ਕਰਦੇ ਪੁੰਨ-ਦਾਨ ਦਾ
ਵਧਦੇ ਫੁੱਲਦੇ ਵਿਉਪਾਰ ਦਾ,

ਪਾਣੀਆਂ ਕੰਢੇ
ਵਸਦੇ ਨਗਰਾਂ ਆਸ੍ਰਮਾਂ ਦਾ
ਰਚੇ ਜਾਂਦੇ ਮਹਾਨ ਸ਼ਾਸਤਰਾਂ ਦਾ
ਊਰਾਮਦੀ ਵਿਗਸਦੀ
ਸੰਸਕ੍ਰਿਤੀ ਸਭਿਆਤਾ ਦਾ,

ਮੈਂ,
ਜਦ ਜਦ
ਪਿਆਸ ਦੀ ਗੱਲ ਤੋਰਦਾਂ,

ਊਹ,
ਅਲੋਪ ਨਦੀ ਨੂੰ
ਤਲਾਸ਼ਣ ਤੁਰਦੇ ਨੇ।

ਕਲਮਾਂ ਤੇ ਸਲੀਬ

ਊਹ ਰੋਜ ਸਵੇਰੇ
ਘਰ ਘਰ ਜਾਂਦਾ
ਗਮਲਿਆਂ 'ਚ
ਕਲਮਾਂ ਲਾ ਆਉਂਦਾ
ਤੇ ਦੁਆ ਕਰਦਾ
ਹਰ ਵਿਹੜਾ ਮਹਿਕਿਆ ਰਹੇ
ਗੁਲਾਬਾਂ ਨਾਲ।

ਊਹ ਹਰ ਸ਼ਾਮ
ਘਰ ਘਰ ਜਾਂਦਾ
ਮੰਗਦਾ
ਬਰਛੇ ਕੁਹਾੜੀਆਂ
ਤੇ ਵੰਡ ਆਉਂਦਾ ਕਲਮਾਂ
ਆਖਦਾ
ਰਚੇ ਕੁਝ ਅਜੇਹਾ
ਜਿਸਦਾ ਸਿਰਲੇਖ ਹੋਵੇ
ਜਿੰਦਰੀ ਵਰਗਾ।

ਊਹ ਹਰ ਸਮੇਂ
ਊਡੀਕਦਾ ਮਿਲਦਾ
ਆਪਣਿਆਂ ਪਰਾਇਆਂ ਨੂੰ
‘ਜੀ ਆਇਆਂ’ ਕਹਿਣ ਖਾਤਰ
ਤੇ ਪੇਸ਼ ਕਰਦਾ
ਤਲੀ ਤੇ ਰੱਖ ਕੇ
ਮਿਸ਼ਗੀ ਦੀ ਡਲੀ ਜਿਹਾ ਕੁਝ ।

ਮੈਂ ਕੱਲ੍ਹ ਰਾਤ ਉਸਨੂੰ
ਪੱਥਰਾਂ ਦੇ ਢੇਰ ਕੋਲ
ਕਲਮਾਂ ਦੀ ਸਲੀਬ ’ਤੇ
ਟੰਗਿਆ
ਵੇਖ ਆਇਆਂ ।

ਦੇਵ-ਮੂਰਤੀ

ਤੁਹਾਡੇ
ਡਰਾਇੰਗ ਰੂਮ 'ਚ
ਸਜਾਕੇ ਰੱਖੀ
ਦੇਵ-ਮੂਰਤੀ 'ਤੇ
ਕਵਿਤਾ ਲਿਖਣ ਲਈ
ਜੀਅ ਕਰਦਾ ਹੈ।

ਇਹ ਧੂਪ-ਅਗਰਬੱਤੀ, ਸੰਧੂਰ,
ਇਹ ਪੁਸ਼ਪ-ਹਾਰ, ਇਹ ਨਾਰੀਅਲ,
ਸਿਤਾਰ,
ਰੰਗੋਲੀ ਗਲੀਚਾ ਸਿੱਗਾਰ,
ਮਾਹੌਲ ਵੇਖ ਵੇਖ,
ਜੀਅ ਨਹੀਂ ਭਰਦਾ ਹੈ।

ਪਰ
ਕਵਿਤਾ ਸੁਣ-ਪੜ੍ਹਕੇ,
ਤੁਹਾਡਾ
ਆਪਸ 'ਚ ਬਣਿਆਂ
ਮਿਥਕ ਟੁੱਟੇਗਾ।

ਇਹ ਸੋਚਕੇ,
ਜੀਅ ਡਰਦਾ ਹੈ।

ਇਕ ਸੀ ਭਗਤ ਸਿੰਘ

ਮੇਰੇ ਨਿੱਕੇ ਹੁੰਦਿਆਂ,
ਪਾਕਸਤਾਨੋਂ ਉਜ਼ਝਕੇ ਆਇਆ,
ਬਾਪੂ
ਬਾਤਾਂ ਪਾਉਂਦਾ, ਕਿਸੇ ਸੁਣਾਉਂਦਾ...

ਭਜਨਾ !
ਇਕ ਹੁੰਦਾ ਸੀ ਭਗਤ ਸਿੰਘ,
ਸੁਨੱਖਾ ਜਵਾਨ ਅਣਖੀਲਾ,
ਵੇਖਿਆਂ ਅੱਖਾਂ ਰੱਜਣ ਨਾ
ਆਖਦਾ
ਦੇਸ਼ ਆਜ਼ਾਦ ਕਰਾਉਣੈ
ਪਹਿਲਾਂ ਅੰਗ੍ਰੇਜ਼ ਮਾਰੇ
ਫੇਰ ਦਿੱਲੀ
ਸੈਂਬਲੀ 'ਚ ਬੰਬ ਸੁੱਟਿਆ,

ਤਾਂ ਜੋ
'ਬੋਲੇ ਸੁਣਨ'
'ਸੁੱਤੇ ਜਾਗਣ'

ਫਰੰਗੀ
ਸਾਡੇ ਜਰਨੈਲ ਨੂੰ ਆਖਦੇ,
'ਖੂਨੀ ਢਾਕੂ ਹੈ'
'ਲੁਟੇਰਾ ਕੁਰਾਹੀਆ ਹੈ'

ਇਕ ਰਾਤ
ਊਹ
ਸੁਖਦੇਵ ਰਾਜਗੁਰੂ ਨਾਲ
ਫਾਹੇ ਲੱਗਿਆ।

ਮੈਂ ਉਸ ਦਿਨ
ਲਾਹੌਰ ਵਿਚ ਤੱਕਿਆ
ਸ਼ਹੀਦਾਂ ਦੀ ਸ਼ਹਾਦਤ 'ਤੇ
ਲ੍ਹੁ ਦੇ ਅੱਥਰੂ ਰੋਂਦਾ,
ਰੋਹ ਨਾਲ ਭਰਿਆ,
ਠਾਠਾਂ ਮਾਰਦਾ ਲੋਕਾਂ ਦਾ ਸਮੁੰਦਰ।
ਮੈਂ ਤੇ,
ਉਸੇ ਦੀਆਂ ਲਹਿਰਾਂ ਵਿਚ
ਗੁਆਚ ਗਿਆ।
ਸਿਰੋਂ ਲੱਥਦੀ
ਪਗੜੀ
ਸੰਭਾਲਦਾ ਸੰਭਾਲਦਾ।

ਇੰਜ ਹੀ
ਪਤਾ ਨਹੀਂ
ਸਮੇਂ ਦੇ ਦਰਿਆ ਦਾ
ਕਿੰਨਾ ਕੁ ਪਾਣੀ
ਪੁਲਾਂ ਬੱਲਿਓਂ ਲੰਘ ਗਿਆ।

ਤੇ ਇਕ ਦਿਨ
ਮੈਂ
ਪਿੰਡੋਂ ਪਿੰਡ
ਇੱਥੇ ਆ ਗਿਆ,
ਪੱਗ ਦੇ

ਟੇਟੇ ਲੀਰਾਂ ਕਰਾਕੇ
‘ਜਨ-ਗਣ-ਮਨ ਗਾਊਂਦਾ’।

ਯਾਦ ਰੱਖੀਂ
ਜਿਹਨਾਂ ਆਪਣੇ ਸਿਰ ਦੇ ਕੇ
ਆਜ਼ਾਦੀ
ਸਾਡੇ ਨਾਂ ਕਰਾਈ
ਉਹਨਾਂ ਦਾ ਕਰਜ਼
ਤੁਹਾਡੇ ਸਿਰਾਂ ‘ਤੇ ਹੈ।

‘ਹਨੇਰੇ ਫੇਰ ਨਾ ਪਰਤ ਆਵਣ !’

ਇਕ ਗੱਲ ਹੋਰ,
ਭਗਤ ਸਿੰਘ,
ਤੇਰੇ ਜਿੱਡਾ ਸੀ ਨਾ
ਪੈਲੀਆਂ ’ਚ ਬੰਦੂਕਾਂ ਬੀਜਦਾ

ਆਖੋ !
‘ਆਜ਼ਾਦੀ ਲੈਣੀ ਹੈ
ਲੜਾਈ ਤਾਂ ਲੜਣੀ ਪਵੇਗੀ।
ਖੜ੍ਹੇ
ਕਦੋਂ ਹੱਸਕੇ,
ਹੀਰ ਮੋੜਣ ਲੱਗੇ ?’

‘ਤੇ ਜੇ
ਲਿਖਣਹਾਰਾ ਹੁੰਦਾ,
ਬੰਦੇ ਦੇ ਮੱਥੇ ‘ਤੇ
ਬੰਦੇ ਦੀ ਗੁਲਾਮੀ ਕਿਉਂ ਲਿਖਦਾ ?
ਕੁਝ ਰੱਜੇ,

ਤੇ ਬਹੁਤੇ ਬਿਨਾਂ ਛੱਤੋਂ
ਭੁੱਖੇ-ਭਾਣੇ ਨਾ ਸਉਂਦੇ।
ਇਨਸਾਫ਼ ਦੀ ਤੱਕੜੀ
ਕਾਣੀ ਨਾ ਹੁੰਦੀ।'

ਤੇ ਮੈਂ
ਸਾਲੇ ਸਾਲ ਸੋਚਦਾ ਰਿਹਾ
ਬੰਦੂਕਾਂ ਤਾਂ
ਪੈਲੀਆਂ 'ਚ ਨਹੀਂ ਉੱਗਦੀਆਂ,
ਉੱਗਦੀਆਂ ਹੁੰਦੀਆਂ
ਤਾਂ
ਬੂਟਿਆਂ ਰੁੱਖਾਂ ਵਾਂਗ
ਆਪੇ ਨਾ ਉੱਗਦੀਆਂ,
ਬਾਂ ਥਾਂ ?

ਭਰਾਤ ਸਿੰਘ
ਕਿੰਜ ਬੀਜਦਾ ਸੀ ?
ਬਾਪੁ
ਕਿਉਂ ਆਖਦਾ ਸੀ ?

ਇਕ ਉਮਰ ਬਾਅਦ
ਜਦੋਂ ਹਨੇਰੇ ਫਣ ਖਲਾਰ
ਛੁੱਕਾਰਣ ਲੱਗੇ
ਜ਼ਹਿਰ
ਪਾਣੀਆਂ ਹਵਾਵਾਂ 'ਚ ਘੁਲਣ ਲੱਗਾ

ਸਰਘੀ
ਜਾਗਦੀ ਜਾਪੀ
ਬੰਦੂਕਾਂ ਉੱਗਾ ਆਈਆਂ
ਮੇਰੇ ਅੰਦਰ
ਸ਼ਬਦ ਬਣਕੇ ।

ਤਾਂ ਪਤਾ ਲੱਗਾ,
ਭਗਤ ਸਿੰਘ,
ਕਿਹੜੀਆਂ ਪੈਲੀਆਂ 'ਚ
ਬੀਅ ਪਾਉਂਦਾ ਸੀ
ਬਾਪੂ,
ਕੀ ਕੀ ਬਾਤਾਂ ਸੁਣਾਉਂਦਾ ਸੀ ।

‘ਆਵੋ ਨੀ ਸਈਓ ਰਲ ਗਾਵੋ ਘੋੜੀਆਂ,
ਜੰਝ ਤੇ ਹੋਈ ਹੈ ਤਿਆਰ ਵੇ ਹਾਂ ।
ਮੌਤ ਕੁੜੀ ਨੂੰ ਵਿਆਹੁਣ ਚੱਲਿਆ,
ਭਗਤ ਸਿੰਘ ਸਰਦਾਰ ਵੇ ਹਾਂ’...

ਬਾਹਰ
ਬਰੂਹਾਂ 'ਚ ਬੈਠੀ,
ਸੁਈਆਂ ਵੇਚਦੀ ਗਲੇਲੀ
ਮੇਰੇ,
ਪੋਤਰੇ ਪੋਤਰੀ ਨੂੰ
ਭਗਤ ਸਿੰਘ ਦੀਆਂ
ਘੋੜੀਆਂ ਸੁਣਾਈ ਜਾਵੇ ।
ਖੇਤ ਵਾਹੀ ਜਾਵੇ ।

ਕੀ ਕਹੋਗੇ

ਕੀ ਕਹੋਗੇ ?
ਜੇ ਕੋਈ ਪੁੱਛੇ,

ਕੀ ਤੁਹਾਡਾ ਵੀ
ਭਵਿਖ
ਮੇਰੇ ਤਰ੍ਹਾਂ
ਵਰਤਮਾਨ ਤੋਂ ਪਹਿਲਾਂ
ਭੂਤ ਨਹੀਂ ਬਣਦਾ ਜਾਂਦਾ ।

ਸ਼ਾਇਦ
ਹੌਕਾ ਭਰੋਗੇ ।

ਤੂੰ ਕਿਹਾ

ਤੂੰ ਕਿਹਾ,
ਗੈਬ 'ਚੋ ਆਉਂਦੀ ਹੈ
ਆਵਾਜ਼
ਮੈਂ ਜੜ੍ਹ ਹੋ ਗਿਆ
ਉਸਨੂੰ ਸੁਣਨ ਦੀ ਤਾਂਧ ਵਿੱਚ।

ਤੂੰ ਕਿਹਾ,
ਸਹਿਜ ਰਹਿ ਹਰ ਘੜੀ,
ਮੈਂ ਬੈਠਾ ਰਿਹਾ ਅਡੋਲ
ਬੁਚੱੜਖਾਨੇ 'ਚ ਸਹਿਜ ਭਾਅ।

ਤੂੰ ਕਿਹਾ,
ਮਾਇਆ ਹੈ, ਛਲ ਹੈ,
ਸੁਪਨੇ ਦਾ ਹੈ ਵਿਸਤਾਰ,
ਇਹ ਸੰਸਾਰ
ਮੈਂ ਵੇਖਦਾ ਰਿਹਾ
ਵਗਦੇ ਪਾਣੀਆਂ 'ਚੋ
ਬਣਦੇ ਟੁੱਟਦੇ ਬੁਲਬੁਲੇ
ਤੇ ਕਰਦਾ ਰਿਹਾ
ਰੂਹਾਂ ਦੀ ਤਲਾਸ਼।

ਤੂੰ ਕਿਹਾ,
ਜਨਮ-ਮਰਨ
ਦੁੱਖ ਸੁੱਖ, ਪੁੰਨ-ਪਾਪ
ਮਾਨ-ਅਪਮਾਨ
ਸਭ ਨੇ ਕਲਪਨਾ ਦੇ ਅਨੁਮਾਨ,
ਕਰਮ-ਫਲ, ਮੋਖ-ਦੁਆਰ
ਕੁਝ ਨਹੀਂ ਮੇਰੇ ਤੋਂ ਪਾਰ,
ਮੈਂ ਹੁੰਦਾ ਗਿਆ
ਤੇਰੇ ਸਨਮੁੱਖ ਸਿਰ-ਭਾਰ।

ਤੂੰ ਕਿਹਾ....
ਤੂੰ ਕਿਹਾ....
ਤੂੰ ਕਿਹਾ....
ਤੂੰ ਕਹਿੰਦਾ ਹੀ ਰਿਹਾ।

ਤੇ ਹੁੰਦਾ ਗਿਆ
ਵਿਰਾਟ ਵਿਰਾਟ ਵਿਰਾਟ।

ਮੈਂ ਸੁਣਦਾ ਰਿਹਾ,
ਅਮਲ ਕਰਦਾ ਰਿਹਾ,
ਤੇ ਗਵਾ ਬੈਠਾ,
ਆਪਣੀ ਪਛਾਣ।
ਹੋਂਦ ਦੇ
ਅਰਥ ਉਦੇਸ਼ !

ਮੈਂ ਕਿਸ ਨੂੰ ਆਖਾਂ ?

ਦਿਲਾਂ 'ਚੋ ਨਿਕਲਕੇ
ਰਹਿਣ ਲੱਗੇ
ਮੰਦਰੀਂ ਮਸੀਤੀਂ
ਰਾਮ ਰਹੀਮ ।

ਸਲੀਬ ਤੋਂ ਉਤਰਕੇ
ਮਸੀਹਾ
ਗਿਰਜੇ 'ਚ ਹੋ ਗਿਆਂ ਸਥਾਪਤ
ਉੱਚੀ ਥਾਂ
ਉਡੀਕਦਾ ਰਹਿੰਦੈ
ਮੌਮਬੱਤੀਆਂ ਦੀ ਲੋਅ ।

ਕਿਸੇ ਨਿਰੰਕਾਰ ਲਈ
ਹੋਣ ਲੱਗਿਆ
ਇਮਾਰਤਾਂ ਦਾ ਵਿਸਤਾਰ ।

ਗੁੰਜਣ ਲੱਗੇ
ਬਾਂਗਾਂ, ਟੱਲੀਆਂ ਘੜਿਆਲ ।

ਹਰ ਭੀੜ
ਹਰ ਸ਼ੋਰ ਵਿੱਚ
ਮੈਂ ਰਹਿ ਗਿਆ ਇਕੱਲਾ,
ਤਾਂ ਜਾਣਿਆਂ
ਮੈਂ ਅੱਲਾ ਨਾ ਰਾਮ ਦਾ
ਮੇਰੇ ਰਾਮ ਨਾ ਅੱਲਾ ।

ਮੇਰੇ ਜਿਉਣ ਦਾ ਹੱਕ
 ਬੋਹਿਆ ਜਾ ਰਿਹੈ
 ਇਸ ਲਈ
 ਮੈਂ ਕੁਝ ਨਹੀਂ ਲਗਦਾ
 ਉਸਦਾ
 ਉਹ ਲੈ ਰਹੇ ਨੇ ਪ੍ਰਾਣ
 ਜਿਸ ਲਈ।
 ਕਿਸ ਉਪਦੇਸ਼-ਵਾਕ ਦੇ
 ਇੰਨੇ ਅਰਥ-ਵਿਸਤਾਰ
 ਹੋਣ ਲਗਿਐ
 ਅਨਰਥ-ਅੰਧਕਾਰ।

ਕਿੱਥੇ ਨੇ ?
 ਈਸ਼ਵਰ-ਧਰਮ-ਸੰਸਕਾਰ,
 ਖਲਕਤ ਹੋ ਰਹੀ
 ਲੂੜ-ਲੁਹਾਨ,
 ਜਿਹਨਾਂ ਦੇ ਨਾਮ 'ਤੇ।

ਮੈਂ,
 ਕਿਸ ਨੂੰ ਆਖ ਦਿਆਂ,
 ਜਗਤ ਜਲੰਦਾ ਰੱਖ ਲੈ ?

ਮੈਂ ਤੇ
 ਲੈ ਕੇ ਨਹੀਂ ਆਇਆ
 ਬਾਪਨਾ ਕਿਸੇ ਦੀ
 ਗੈਬ ਦਾ ਕੋਈ ਸੰਦੇਸ਼
 ਕੋਈ ਫੁਰਮਾਨ।

ਮੈਂ ਤੇ
 ਇੱਕ ਇਕੱਲਾ
 ਬੰਦੇ ਦਾ ਬੰਦਾ
 ਮੈਂ ਅੱਲਾ ਦਾ ਰਾਮ ਦਾ
 ਮੇਰੇ ਰਾਮ ਨਾ ਅੱਲਾ।

ਈਸਾ ਹੋਣ ਤੋਂ ਪਹਿਲਾਂ

ਮੇਰੀ
ਮੁਕਤੀ ਦਾ
ਕਰਨਗੇ ਫੈਸਲਾ,
ਜਿਹਨਾਂ
ਖੱਟਣਾ ਹੈ ਸਬਾਬ।

ਬੜੇ ਇਨਸਾਫ਼ ਪਸੰਦ ਨੇ ਉਹ
ਮੈਨੂੰ ਪਤਾ ਹੈ
ਕੀ ਕਰਨੇ ਉਹਨਾਂ ਨਿਆਂ।

ਇਸੇ ਲਈ
ਮੈਂ
ਆਪ ਹੀ ਚੁੱਕੀ ਫਿਰਨਾਂ,
ਆਪਣੀ ਸਲੀਬ।

ਤੇ
ਇਕ ਦਿਨ ਝੁੱਲਾਂਗਾ,
ਇਸੇ 'ਤੇ
ਬਣਕੇ ਹੱਕ ਦੀ ਧਵਜ
ਮਾਰੂ ਹਵਾਵਾਂ ਦੇ ਖਿਲਾਫ਼।

ਗੁਰ/ਗਿਆਨ

ਊਹਨਾਂ ਕੁਝ ਗੁਰ ਸਿੱਖੇ
ਸ਼ਬਦ 'ਕੱਠੇ ਕੀਤੇ
ਤੇ
ਹਟੀਆਂ 'ਤੇ ਵੇਚਣ ਲੱਗੇ
ਮਹਿੰਗੇ ਭਾਅ।

ਜਦੋਂ ਮਿਲਦੇ
ਮੈਨੂੰ ਪੁੱਛਦੇ
“ਗਿਆਨ ਹੋ ਗਿਆ ?”

ਤੇ ਮੈਂ
ਹਰ ਵਾਰ
ਕਹਿਣਾ ਭੁੱਲ ਜਾਨਾਂ,

ਗਿਆਨ ਤੇ
ਅਗਿਆਨ ਤੋਂ ਮਿਲਦੈ
ਖਲਕਤ ਦੇ ਚਿਹਰੇ 'ਤੇ
ਊੱਕਰਿਆ ਹੁੰਦੈ
ਸਮੇਂ ਦੀ ਮਾਰ ਨੇ।

ਤੁਸੀਂ
ਕਦੋਂ ਹੋਵੋਗੇ
ਮੌਢਿਆਂ ਤੇ ਚੁੱਕੇ
ਬੋਧੀ-ਰੁੱਖ ਦੀ
ਜੜ੍ਹ-ਜਕੜ ਤੋਂ ਮੁਕਤ।

ਸ਼ੀਸ਼ਾ

ਦੋਸਤੋ ! ਮਾਫ਼ ਕਰਨਾ
ਮੈਨੂੰ ਭੁਲਦੀ ਜਾ ਰਹੀ ਹੈ
ਸ਼ਬਦਾਂ 'ਤੇ
ਮੁਲਮਾ ਚੜ੍ਹਾਉਣ ਦੀ ਜਾਚ

ਸਾਵਧਾਨ !
ਜੇ
ਮੇਰੇ ਭਟਕਦੇ ਪੈਰਾਂ ਦੀ ਧੂੜ
ਤੁਹਾਡੇ ਸਿਰਾਂ ਨੂੰ ਚੜ੍ਹਣ ਲੱਗੇ

ਤੇ ਤੁਸੀਂ ਕਰਨ ਲੱਗੋ
ਪਵਿੱਤਰ ਬੋਲਾਂ ਦੀ ਜੁਗਾਲੀ
ਪੜ੍ਹਣ ਲੱਗੋ ਨਿਆਂ-ਦਰਸ਼ਨ
ਜਾਂ ਪਾਵਨ ਸ਼ਲੋਕ ।

ਸਮਝਾਉਣ ਲੱਗੋ
ਜੀਵਨ ਦੇ ਅਣਜਾਣੇ ਤੱਤ-ਬੇਤ
ਸਾਹਿਤ, ਸਾਹਿਤ ਹੈ ਦੀ ਪਰਿਭਾਸ਼ਾ
ਕਲਾ-ਭਾਸ਼ਾ ਦਾ ਉਦਾਤ ਸੁਹਜ

ਮੈਂ ਤੇ ਕਰ ਰਿਹਾਂ
ਤੁਹਾਡੀਆਂ ਰੂਹਾਂ ਦੇ ਨੰਗੇ ਦੀਦਾਰ
ਤੇ ਸੁਣ ਰਿਹਾਂ
ਬੋਲਾਂ ਦੇ ਪਿੱਛੇ ਲੁਕੇ
ਅਣਕਹੇ ਮਨੋਭਾਵ

ਕੀ ਕਰਾਂ ?
ਨੀਝ ਦਾ ਸ਼ੀਸ਼ਾ
ਵਿਖਾਲਦਾ ਹੈ
ਅੱਗੇ ਪਿੱਛੇ ਖਲੋਤਿਆਂ ਦੇ
ਆਰ ਪਾਰ ।

ਮਿੱਟੀ ਦੀ ਛੋਹ

ਸਮਿਆਂ ਬਾਅਦ
ਮੈਂ ਨਾਨਕੇ ਗਿਆ...

ਤੇ ਮੈਂ
ਚਿੱਟੇ ਸਿਰ ਦਾਹੜੀ ਦੇ ਵਾਲਾਂ ਵਾਲਾ
ਬਾਲਾਂ ਵਾਲਿਆਂ ਦੇ ਬਾਲਾਂ ਵਾਲਾ
ਫਿਰ ਬਾਲ ਬਣ ਗਿਆ।

ਭੋਗਪੁਰੇ ਤੋਂ
ਭਟਨੂਰੇ ਦੇ ਰਾਹ
ਪੈਰ ਧਰਦਿਆਂ
ਅੱਧੀ ਪੌਣੀ ਸਦੀ ਦੇ ਪਹਿਨੇ
ਹਉਮੈ-ਬਸਤਰ
ਊਤਰਣ ਲੱਗੇ
ਇੱਕ ਇੱਕ ਕਰਕੇ।

ਕਿੰਨਾ ਕੁ ਭਾਰ
ਸਿਰ ਦੇ ਉੱਤੇ ਰੱਖ ਦਿੱਤਾ ਸੀ,
ਗਿਆਨ-ਪੋਥੀਆਂ ;
ਹੌਲੀ ਹੌਲੀ ਲੱਖਣ ਲੱਗਾ।

ਮੇਰੇ ਅੰਦਰ ਧੌਣ ਅਕੜਾਈ
ਜੋ ਸੀ ਨੱਕਾਂ ਠੂੰਹੇ ਸੁੱਟਦਾ
ਭੁੱਲਕੇ ਸਾਰੀ ਵਾਕ-ਚਤੁਰਾਈ
ਭੁੱਲਕੇ ਆਪਣੀ ਪਛਾਣ ਬਣਾਈ
ਪਲ ਦੇ ਪਲ ਵਿੱਚ
ਲੇਪ ਹੋ ਗਿਆ
ਮਿੱਟੀ ਦੀ ਛੋਹ
ਜਾਦੂ ਕੀਤਾ।

ਮੈਂ ਅੱਕ ਦੇ ਟਿੱਡੇ ਮਗਰ ਦੌੜਦਾ।
ਮਮੋਲੇ ਲੱਭਦਾ
ਬੁੰਡੀ ਨਾਲ ਖਿੱਚੋ ਕੁੱਟਦਾ,
ਆਗਾ ਫੋਲਕੇ
ਲੱਭਣ ਲੱਗਾਂ ਗੰਨੇ ਦੀ ਮੱਠੀ,
ਭੁੰਨਣ ਲੱਗਾਂ ਦੋਧੀ ਛੱਲੀ।

ਸ਼ਾਮ ਪਏ,
ਦੂਰ ਸ਼ਿਵਾਲੇ ਵੱਜੀ ਟੱਲੀ,
ਕਿਸੇ ਭਾਈ ਨੇ ਸ਼ੰਖ ਪੂਰਿਆ।
ਮੈਂ ਮਾਮੇ ਦੀ ਉੱਗਲ ਫੜਕੇ
ਸੱਚ-ਦੁਆਰਿਓਂ
ਸੱਚ ਭਾਲਣ ਤੁਰਿਆ।

ਬੁੜ-ਅਕਲਾ
ਝੋਲੀ ਭਰ ਸੰਸੇ ਲੈ ਆਇਆ,
ਸੱਚ,
ਕਿਉਂ ਨਾ ਮੈਨੂੰ ਨਜ਼ਰੀਂ ਆਇਆ ?

ਸੁਣਿਐ
ਧਰਤੀ ਬਣ ਚੱਲੀ ਧਰਮਸਾਲ
ਫਿਰ ਕਿਉਂ
ਮਹਾਬਲੀ ਪਾਪ
ਹੁੰਦਾ ਜਾਏ ਵਿਕਰਾਲ ?
ਸਰਬੱਤ ਦਾ ਭਲਾ ਮੰਗਿਆ,
ਅਰਦਾਸਾ ਕੀਤਾ।
ਕਿਉਂ ਕਰ,
ਪਰਵਾਨ ਨਾ ਚੜ੍ਹਿਆ ?

ਕਿਸੇ ਦੱਸਿਆ,
ਸਾਰਿਆਂ
ਆਪਣੇ ਸੱਚ ਦੀ ਚਾਦਰ ਓਹਲੇ

ਦੂਜਿਆਂ ਵਾਲਾ ਸੱਚ ਲੁਕਾਇਆ।
ਊੱਚੇ ਮੰਦਰੀ,
ਊੱਚੀ ਮਾਇਆ।

ਬਿਰਧ ਮਾਸੀ ਦਾ
ਗਲ ਨਾਲ ਲਾਉਣਾ
ਮੱਥਾ ਚੁੰਮਣਾ ਵਾਰੀ ਜਾਣਾ
ਸਦਕੇ ਕਹਿਣਾ।
ਲੰਮੀ-ਊਮਰ ਅਸੀਸਾਂ ਦੇਣਾ,
ਨੇਤਰਾਂ ਵਿੱਚੋਂ
ਮਮਤਾ-ਜਲ ਵਹਿਣਾ।

ਜਿਸ ਮਾਂ ਨੂੰ
ਕਦੇ ਵੇਖ ਨਾ ਸਕਿਆ,
ਕਿੰਨੀਆਂ ਨਕਸ਼-ਨੁਹਾਰਾਂ
ਕਿੰਨਿਆਂ ਰੂਪਾਂ ਚੌਂ ਮੈਂ
ਦਰਸ਼ਨ ਕੀਤੇ।
ਭਰ ਜੀਵਨ ਦੇ
ਦੁੱਖ-ਭੈਅ ਬਕੇਵੇਂ ਲਹਿ ਗਏ
ਜਿਉਂ ਅੰਮ੍ਰਿਤ ਦੇ ਪਿਆਲੇ ਪੀਤੇ।

ਸੋਚਾਂ,
ਬੰਦਿਆਂ ਵਿੱਚ ਬਹਿ ਕੇ
ਬੰਦਾ, ਬੰਦੇ ਦਾ ਦਾਰੂ ਬਣਿਆਂ
ਕਦੋਂ ਕੁ ਏਦਾਂ ਲੱਗਣ ਲੱਗੇ ?

ਮੁੜਣ ਲੱਗਿਆਂ
ਊੱਚੇ ਊੱਚੇ ਥੇਹ ਤੇ ਚੱਡ੍ਹ ਕੇ
ਬੁੱਢੇ ਬੋਹੜ ਦੀ ਦਾਹੜੀ ਛੋਹਕੇ
ਸਾਰੇ ਪਿੰਡ ਨੂੰ ਫੇਰ ਨਿਹਾਰਾਂ।
ਹਰ ਇਕ ਯਾਦ-ਨਿਸ਼ਾਨੀ ਇਸ ਦੀ
ਚਾਹਾਂ ਨਾਲ ਲੈ ਜਾਵਾਂ।

ਊੰਜ ਤੇ
ਇੱਕੋ ਜੇਹੋ ਸਾਰੇ ਪਿੰਡ ਨੇ
ਓਹੀ ਖੰਭੇ, ਓਹੀ ਗਲੀਆਂ
ਓਹੀ ਰੁੱਖ ਨੇ

ਇੱਕੋ ਜਿਹੀਆਂ ਸਾਰੀਆਂ ਬਾਂਵਾਂ |
ਪਰ ਕਿੰਨੇ ਓਪਰੇ ਓਪਰੇ ਲੱਗਣ |
ਬਿਨਾਂ ਆਪਣੇ ਸਾਕ ਭਰਾਵਾਂ |

ਰੋਜੀ ਖੱਟਣ
ਕੁਝ ਦੇਸ ਗਏ
ਕੁਝ ਪਰਦੇਸ ਗਏ |
ਕੁਝ ਕਾਲ ਦੇ ਹੱਥਾਂ
ਦੂਰ ਕਿਤੇ ਕੁਦੇਸ ਗਏ |

ਕੁਝ ਕੱਲ੍ਹੁ ਪਰਤਣਗੇ,
ਕੁਝ ਸਾਲਾਂ ਬਾਅਦ,
ਕੁਝਨਾਂ ਦੀ,
ਆਉਂਦੀ ਰਹੇਗੀ ਯਾਦ |

ਪਿਛਲੀ ਫੇਰੀ ਜੋ ਮਿਲੇ ਸੀ,
ਇਸ ਫੇਰੀ ਕੁਝ ਨਜ਼ਰ ਨਾ ਆਏ |
ਕੁਝ
ਫਿੱਕੇ ਫਿੱਕੇ ਹੋਵਣ ਲੱਗੇ,
ਸੇਵੀਆਂ ਵਾਲੇ ਸੁਆਦ |

ਤੁਰਣ ਲੱਗਿਆਂ,
ਸੋਚ ਰਿਹਾਂ,
ਕੀ ਮੇਰੇ ਹੁੰਦਿਆਂ
ਉਹ ਵੀ ਮੇਰੇ ਘਰ ਆਵਣਗੇ ?

ਲੱਗਦੈ
ਮੁੜਦੇ ਪੈਰੀਂ
ਫਿਰ
ਪਿੱਛਲ-ਪੈਰਾ, ਮੇਰਾ ਓਪਰਾ
ਮੈਨੂੰ ਘੇਰਣ ਲੱਗੈ |

ਹਾਰਾਕੀਰੀ *

ਮੈਨੂੰ
ਜਦ ਵੀ ਪਿਆ ਹੈ
ਆਪਣੇ ਆਪ ਨਾਲ ਲੜਣਾ

ਖੁਚੇ ਹੋ ਜਾਂਦੇ ਨੇ
ਮੇਰੇ ਅਜਿੱਤ ਹੱਥਿਆਰ
ਜਕੜ ਲੈਂਦੀ ਹੈ ਪੈਰ
ਰਣ-ਭੂਮੀ
ਸਿੱਟੀ ਹੋ ਜਾਂਦੇ ਹੱਥ
ਜੀਭ ਨੂੰ
ਲਕਵਾ ਜਾਂਦਾ ਹੈ ਮਾਰ
ਲੂਲ੍ਹੇ-ਪਿੰਗਲੇ ਸ਼ਬਦ
ਝੱਲਦੇ
ਦਲੀਲ ਦਰ ਦਲੀਲ
ਨਮੋਸ਼ੀ ਦਾ ਭਾਰ।

ਵਖੂਹ ਰਚੇ ਜਾਂਦੇ
ਅੰਦਰ ਬਾਹਰ
ਕੌਣ ਕਰਾਵੇ ਬੋਧ
ਮੇਰਾ ਸਾਰਥੀ ਮੁਦ ਹੀ
ਸੁੱਟ ਬਹਿੰਦਾ ਹੈ ਵਾਗ।

* ਆਤਮ ਹਤਿਆ ਦੀ ਇਕ ਜਾਪਾਨੀ ਰਸਮ।

ਕੈਣ ? ਕਦੋਂ ਤਕ ਲੜੇ ?
ਸਹਿ ਸਕੇ ਵਾਰ
ਜਦੋਂ ਕੋਈ ਲੜੇ
ਆਪਣਾ ਹੀ ਰੂਪ ਧਾਰ ।
ਸ਼ਾਇਦ
ਇਸ ਤਰ੍ਹਾਂ ਵੀ ਮੁੱਕਦੇ ਨੇ
ਜੁਧ
ਅੰਤ ਸ਼ਿਖੰਡੀਆਂ ਕੋਲੋਂ
ਲੈਣੀ ਪੈਂਦੀ ਹੈ ਹਾਰ ।

ਡੋਬਕੇ ਬੇੜਾ,
ਲੁਟਾਕੇ ਪੂਰ-ਪਰਿਵਾਰ ।

ਊਹ

ਊਹ
ਹੱਸਦਾ, ਮੁਸਕਰਾਂਦਾ
ਗੱਲਾਂ ਕਰਦਾ
ਹੁੰਗਾਰੇ ਭਰਦਾ
ਬੀਜੀ ਦਾ ਸੂਟਾ ਲਾਉਂਦਾ
ਨਾਲ ਤੁਰਦਾ ਬੰਦਾ,
ਜਦੋਂ ਮਿਲਦਾ ਹੈ,
ਗੈਰਹਾਜ਼ਰ ਮਿਲਦਾ ਹੈ।

ਊਂਥੇ,
ਮਿਲਦਾ ਹੈ,
ਹਾਲਾਤ ਦੇ
ਮਕੜੀ-ਜਾਲੇ 'ਚ ਉਲਝਿਆ,
ਉਦਾਸ, ਹੈਰਾਨ, ਪਰੇਸ਼ਾਨ ਜਿਹਾ ਕੁਝ;
ਪਲ ਪਲ ਧੁੰਦਲਾਉਂਦਾ
ਸੁਆਲੀਆ ਨਿਸ਼ਾਨ।

ਜਾਂ
ਲਾਗੇ ਚਾਰੋਂ ਸੁੰਨ 'ਚ
ਕਰਾਹਟਾਂ ਹੁੰਦੀਆਂ ਰੂਪਮਾਨ।

ਊਹ,
ਜਦੋਂ ਮਿਲਦਾ ਹੈ,
ਗੈਰਹਾਜ਼ਰ ਮਿਲਦਾ ਹੈ।

ਚੰਨ-ਤਾਰੇ

ਚੰਨ ਤਾਰੇ
ਤੋੜਕੇ ਲਿਆਉਣ ਨਾਲੋਂ,
ਇਹਨਾਂ 'ਤੇ
ਕਵਿਤਾ ਲਿਖਣੀ,
ਆਸਾਨ ਨਹੀਂ ਹੁੰਦੀ।

ਇਹ,
ਮੈਨੂੰ,
ਰਾਤੀਂ ਅਹਿਸਾਸ ਹੋਇਆ।

ਜਦੋਂ
ਮੈਂ,
ਇਹਨਾਂ 'ਤੇ
ਕਵਿਤਾ ਲਿਖਣ ਲੱਗਾ।
ਮੇਰੇ ਅਸਮਾਨ 'ਤੇ,
ਨਾ ਚੰਨ ਸੀ,
ਨਾ ਤਾਰੇ।

ਮੈਂ ਜੋ ਪੂਰਨ ਨਹੀਂ

ਹੁੰਦਾ ਜਾ ਰਿਹਾ ਹੈ
ਆਪਣੇ ਆਪ ਤੋਂ
ਬੇਗਾਨੇਪਣ ਦਾ ਅਹਿਸਾਸ ।

ਜਿਉਂ
ਸੁੱਟ ਦਿੱਤਾ ਗਿਆ ਹਾਂ
ਬੇਬਸੀ ਦੇ ਖੂਹ ਅੰਦਰ
ਕਤਲ ਕਰਕੇ ਹੱਥ ਪੈਰ ।

ਹੱਥ ਜੋ ਸਿਰਜਦੇ ਨੇ
ਪੈਰ ਜੋ ਗਤੀ ਨੇ
ਸੋਚ ਦੀ ਨੀਝ ਦੇ
ਨਾਲ ਨਾਲ
ਪਏ ਨੇ ਲਾਚਾਰ
ਭੀੜ ਦੇ ਜੰਗਲ ਵਿਚ
ਗੁੰਮ ਗਈ ਹੈ
ਆਵਾਜ਼ ।

ਮੈਂ ਕਦੋਂ ਕੋਈ ਪੂਰਨ ?
ਕਿਸੇ ਰਾਜੇ ਸਲਵਾਨ ਦਾ ਜਾਇਆ ।
ਜੋ ਕੋਈ ਗੋਰਖ ਆਵੇ,
ਲੱਜ ਲਮਕਾਵੇ,
ਉੱਜੜ -ਸੁੱਕਾ ਬਾਰਾ
ਮੁੜ ਹਰਾ ਹੋ ਜਾਵੇ ।

ਕਥਾ ਕਹਾਣੀ,
ਤਾਂ ਕਥਾ ਕਹਾਣੀ।

ਇਹ ਕਲਪਨਾ ਹੈ
ਜਾਂ
ਯਥਾਰਥ।

ਜਿਸਦੇ ਇਕ ਹੱਥ ਚੰਨ
ਤੇ ਇਕ ਹੱਥ ਸੂਰਜ।
ਮੱਥੇ ਅੰਦਰ ਸਭ ਕਲਾਵਾਂ,
ਕਰ ਰਿਹਾ
ਜੁਗਨੂੰਅਂ ਦੀ ਭਾਲ

ਜਾਂ
ਹਯਾਤੀ ਵਲੋਂ ਮਿਲਿਆ
ਹਯਾਤੀ ਲਈ ਸਰਾਪ।

ਝੂਠੇ ਪੈਂਦੇ ਜਾ ਰਹੇ
ਸਭ ਅੰਗ,
ਬੇਗਾਨਾ ਹੁੰਦਾ ਜਾ ਰਿਹਾ
ਆਪਣਾ ਆਪ।

ਚਿਤਵਿਆ ਤਾਂ ਸੀ,
ਸੁਪਨੇ ਆਪ ਘੜੀਦੇ।
ਰਾਹ ਆਪ ਕਰੀਦੇ।

ਫਿਰ ਕਿਉਂ ਕਰੀ ਜਾਵਾਂ
ਸਵੈ ਨਾਲ
ਵਿਸਾਹਘਾਤ !

ਤੂੰ ਬਾਤ ਪਾਈ

ਤੂੰ ਬਾਤ ਪਾਈ,
ਤਾਂ ਜਾਣਿਆ।
ਰੁਖ ਵੀ ਭਰਦੇ ਨੇ ਹੁੰਗਾਰੇ,
ਪਹਾੜ ਵੀ ਕਰਦੇ ਨੇ ਰੁਦਨ
ਵਾਦੀਆਂ ਦੇਂਦੀਆਂ ਨੇ
ਗੂਜਰਵਾਂ ਮੋੜਵਾਂ ਜਵਾਬ।

ਚੁੱਪ ਦੀ ਜਬਾਨ ਬਣਕੇ,
ਦਰਦੀਆਂ ਦੇ ਬੋਲ ਬਣਕੇ,
ਹਉਕਾ ਜਾਂ ਭਰਿਆ ਕਲਮ ਨੇ,
ਨਾਲ ਉਸਦੇ ਕਾਇਨਾਤ ਰੋਈ।
ਨ੍ਹੁਗਿਆਂ ਵਿੱਚ ਮੂੰਹ ਲੁਕਾਕੇ,
ਰਾਤ ਸਾਰੀ,
ਸਾਰੀ ਸਾਰੀ ਰਾਤ ਰੋਈ।

ਅੰਬਰਾਂ ਦੀ ਪੱਟੀ ਤੇ ਕੋਈ,
ਮੁਹੱਬਤਾਂ ਦੇ ਸੁਨੇਹੜੇ ਲਿਖ ਗਿਏ।
ਇਹ ਜਾਣਕੇ,
ਤਾਰਿਆਂ ਦੀ ਇਬਾਰਤ ਪੜ੍ਹਦੀ ਰਹੀ।
ਦੂਰ ਦੇ,
ਚੰਨ ਦੇ ਅਮੀ-ਕਲਸ਼ ਚੌ
ਪੀ ਲਵਾਂ ਇਕ ਬੂੰਦ ਹੀ,
ਦਿਨ-ਰਾਤ ਦੇ ਪੱਥਰ ਤੋੜਦੀ,
ਗੀਤਾਂ ਦੇ ਮੁੱਖੜੇ ਘੜਦੀ ਰਹੀ।
ਮੁਸ਼ਕਤਾਂ ਕਰਦੀ ਰਹੀ।
ਪੌੜੀਆਂ ਚੜ੍ਹਦੀ ਰਹੀ।

ਕਟ ਕਟ ਕੇ ਉਨੀਂਦਰੇ,
 ਕੱਤਣੀਆਂ ਨਿਤ ਪੈਣ ਜੇ,
 ਸੋਚਾਂ ਦੀਆਂ ਪੂਣੀਆਂ ।
 ਕਿੱਥੋਂ ਯਾਦ ਆਵਣ ਫਿਰ,
 ਗਿਣਤੀਆਂ ਤੇ ਮਿਣਤੀਆਂ ।
 ਕੁਝ ਕੱਤਿਆ ਗਿਆ
 ਕੁਝ ਰਹਿੰਦਾ ਰਹਿ ਗਿਆ
 ਕੁਝ ਗੀਤ ਬਣ
 ਪੌਣਾਂ ਦੇ ਹੋਠਾਂ ਚੜ੍ਹ ਗਿਆ
 ਕੁਝ ਸਮਿਆਂ ਦੇ
 ਵਹਿਣੀ ਵਹਿ ਗਿਆ

ਸੁਖ ਕਿ ਜਿਸਨੇ ਹਾਥ ਨਾ ਦਿੱਤੀ
 ਢੁੱਖ ਕਿ ਗੋਡੇ ਮੌਢੇ ਲੱਗ ਬੈਠਾ
 ਸਿਰ 'ਤੇ ਖਾਰਾ ਭਾਰਾ ਭਾਰਾ
 ਮੁਕਤੀਆਂ
 ਕਿੱਥੋਂ ਮਿਲਦੀਆਂ
 ਰੀਝਾਂ ਖਿਲਦੀਆਂ

ਇਕ ਇਕੱਲੀ ਪੀੜ ਸੀ
 ਮੇਲਿਆਂ ਵਿਚ ਭਟਕਦੀ
 ਉਸਦਾ ਮੂੰਹ-ਮੱਬਾ ਧੋਂਦੀ ਰਹੀ
 ਸੁਰਮਾ-ਸਲਾਈ ਪਾਉਂਦੀ ਰਹੀ
 ਮੌਲੀ ਬੰਨ੍ਹਦੀ
 ਮਹਿਦੀ ਲਾਉਂਦੀ ਰਹੀ
 ਚਾਨਣ ਦੀ ਫੁਲਕਾਰੀ ਦੇਂਦੀ
 ਨਾਗਮਣੀ ਦੀ
 ਬਿੰਦੀ ਲਾਉਂਦੀ ਰਹੀ
 ਕੁੱਖ-ਜਾਈ ਜਾਣਕੇ
 ਗੀਤ ਸੰਗ ਪਰਨਾਉਂਦੀ ਰਹੀ

ਯਾਦਾਂ ਵਾਲੀ ਧੁਖਦੀ ਧੂਣੀ
ਜਿੰਦ-ਜੋਗਣ ਰਹੀ ਤਪਦੀ-ਠਰਦੀ
ਇਸ਼ਕ-ਅੱਖਰ ਦਾ ਤਵੀਤ ਬਣਾਕੇ
ਆਸ ਦੇ ਗਲ ਲਮਕਾਈ ਰੱਖਿਆ
ਕਿਧਰੋਂ ਮੁੜ ਗੁਆਚ ਨਾ ਜਾਵੇ
ਇਬਾਦਤਾਂ ਕਰਦੀ ਰਹੀ
ਇਕ ਉਮਰ ਸੀ
ਇਕ ਜਾਨ ਸੀ
ਮੁਕਦੀ ਰਹੀ
ਮਰਦੀ ਰਹੀ

ਗਾਮ ਸਨ
ਕਿ ਆਉਂਦੇ ਰਹੇ
ਮਹਿਮਾਨ ਬਣ ਬਣ
ਦਿਲ ਦੀ ਦਹਲੀਜ਼ 'ਤੇ
ਚਾਵਾਂ ਦੀ ਦੀਪਮਾਲਾ ਕਰ ਲਈ

ਹਾਸਿਆਂ ਦੀ ਚਉਲ-ਗੁਬਲੀ ਖੋਲ੍ਹੇ ਕੇ
ਵੰਡੀ ਗਈ
ਜਿਗਰ ਸੀ
ਬੋਟੀ ਬੋਟੀ ਤਲਦੀ ਗਈ
ਦਾਵਤ ਸਦਾਵਰਤ ਚਲਦੀ ਗਈ

ਜੇ ਕਦੇ
ਲੋਚਾ ਦੀ ਤੇਹ ਲਾਹੁਣ ਲਈ
ਸੁਖ ਦਾ ਪਾਣੀ ਮੰਗਿਆ ਗਿਆ
ਦੁੱਖਾਂ ਨਾਲ ਚੁਲੀ ਭਰਦੀ ਰਹੀ
ਮਜਬੂਰੀਆਂ ਦੀ ਨੈ 'ਤੇ
ਹਸਤੀ ਦੀ ਕਿਸ਼ਤੀ ਤਰਦੀ ਰਹੀ
ਕਲਮ ਦਾ ਚੱਪ੍ਹ ਸਾਂਭਕੇ
ਪੱਤਣਾ ਸੰਗ ਖਹਿੰਦੀ ਰਹੀ
ਲੜਦੀ ਰਹੀ

ਦਰਦਮੰਦਾਂ ਦੇ
ਵਾਰਸ ਨੂੰ 'ਵਾਜਾਂ ਮਾਰਦੀ
ਆਪ ਵਾਰਸ ਬਣ ਗਈ
ਇਸ਼ਕ ਦਾ
ਅਗਲਾ ਵਰਕਾ ਪੱੜ ਗਈ

ਜੁਗ ਦਾ ਸਿਰਜਕ ਓਹੋ ਬਣਦਾ
ਆਪ ਜੋ ਆਪਣੀ ਅਗਨ ਨਹਾ ਕੇ
ਸੁੱਚੀ ਦੇਹ ਪ੍ਰਾਪਤ ਕਰਦਾ
ਸੱਚ ਸਮੇਂ ਦਾ ਜੀਭਾ ਧਰਦਾ
ਸ਼ਬਦ-ਸ਼ਬਦ ਰੂਪ ਉਹ ਹੋਵੇ
ਨਾਦ-ਨਾਦ ਦਾ ਜਾਮਾ ਧਾਰੇ
ਨਾ ਫਿਰ ਜੰਮਦਾ
ਨਾ ਫਿਰ ਮਰਦਾ ।

ਇਕੱਲ

ਮੇਰੀ ਕੁੱਲੀ 'ਚ
ਗੁੱਲੀ ਜੁੱਲੀ ਤਾਂ
ਹੁੰਦੀ ਹੀ ਨਹੀਂ ਸੀ।

ਬਾਕੀ
ਜੋ ਵੀ ਪਿਆ ਸੀ
ਬੇ-ਤਰਤੀਬ ਪਿਆ ਸੀ
ਤੇ ਖਿਲਰੇ ਪਏ ਸਨ
ਕੁਝ ਪ੍ਰਤਿ।

ਜਿਹਨਾਂ ਤੋਂ ਸੁਣਦਾ ਸਾਂ
ਮਿੱਤਰਾਂ ਦੇ ਬੋਲ
ਜੋ ਹੋਣ ਨਾ ਦੇਂਦੇ
ਉਦਾਸ।

ਤੇਰੇ ਮਹਿਮਾਨਪ੍ਰਾਨੇ 'ਚ
ਬਹੁਤ ਕੁਝ
ਰੱਖਿਆ ਗਿਆ ਹੈ।
ਬਾਤਰਤੀਬ।

ਵੱਡੇ ਮੇਜ਼ 'ਤੇ ਸਜਾਇਆ,
ਆਬਨੂਸ ਦਾ ਹਲ ਤੇ ਗੱਡਾ।
ਤਸ਼ਤਰੀ 'ਚ ਉਗਾਇਆ,
ਅੰਬ ਦਾ ਦਰਖਤ,
ਸੁਨਹਿਰੀ ਪਿੰਜਰੇ 'ਚ
ਤੋਤਲੀਆਂ ਗੱਲਾਂ ਕਰਦਾ,

ਮਸ਼ੀਨੀ ਤੋਤਾ
ਪਲਾਸਟਿਕ-ਛੱਲਾਂ 'ਤੇ
ਧਾਤੁ-ਤਿਤਲੀ
ਲਾਉਂਦੀ ਉਡਾਰੀਆਂ ।

ਅੰਗੀਠੀ 'ਤੇ ਰੱਖੀ
ਮੋਨਾਲੀਜਾ
ਮੁਸਕਰਾਉਂਦੀ ਭੇਤਭਰੀ ਮੁਸਕਾਣ ।
ਕੋਲ ਹੀ
ਇਕ ਰੂਹ ਇਕ ਦੇਹ ਹੁੰਦੇ
ਸੋਭਾ ਸਿੰਘ ਦੇ
ਸੋਹਣੀ-ਮਹੀਵਾਲ ।
ਸ਼ੀਸ਼ੇ ਦੇ ਜਾਰ 'ਚ ਤਰਦੀਆਂ
ਰੰਗੀਨ ਮੱਛੀਆਂ ।

ਜੋ ਸਭ
ਛੁਹਣ ਤੋਂ
ਸੰਗ ਆਉਂਦੀ ਹੈ ।

ਚੱਲ ! ਇਹ ਤਾਂ ਛੱਡ,
ਘਰ ਤੇਰਾ ਕੀ
ਤੇ ਮੇਰਾ ਕੀ ।

ਮੈਨੂੰ ਤਾਂ
ਤੇਰੇ ਕੋਲ ਹੋ ਕੇ ਵੀ
ਤੇਰੀ ਗੈਰਮੈਜ਼ੂਦਰੀ
ਉਦਾਸ ਕਰਦੀ ਹੈ ।

ਤੇਰੀ ਬੇਧਿਆਨੀ 'ਚ
ਇਕੱਲ ਡੰਗਦੀ ਹੈ ।

ਤੂੰ ਠੀਕ ਕਿਹਾ ਹੈ

ਤੂੰ ਠੀਕ ਕਿਹਾ ਹੈ।
ਜਦੋਂ
ਆਸੀਂ ਤੋੜ ਨਹੀਂ ਸਕਦੇ
ਆਪਣੇ ਗਿਰਦ ਪਏ
ਅਦਿੱਖ ਰੱਸੀਆਂ ਦੇ
ਅਟੁੱਟ ਜਾਲ,

ਤਾਂ
ਦਾਰਸ਼ਨਿਕ ਹੋ ਜਾਂਦੇ ਹਾਂ।

ਕਿਤੇ ਇਕਾਂਤ ਵਿੱਚ
ਲੋਕਰੀਤ
ਨਹੀਂ ਸਿਰਜਦੇ ਗਾਊਂਦੇ
ਮੰਤਰ ਜਪਦੇ ਪੜ੍ਹਦੇ ਹਾਂ।
ਬੰਦ ਕਮਰਿਆਂ ਵਿੱਚ ਲੁਕਕੇ
ਸ਼ਬਦਾਂ ਦੇ ਹਥਿਆਰ ਘੜ੍ਹਦੇ ਹਾਂ।
ਸਿਧਾਂਤਾਂ ਦੇ ਘੋੜਿਆਂ ਤੇ ਚੜ੍ਹਕੇ,
ਆਪਣੇ ਆਪ ਨਾਲ ਲੜਦੇ ਹਾਂ।

ਆਪ ਹੀ ਜਿੱਤਦੇ
ਆਪ ਹੀ ਹਰਦੇ ਹਾਂ।
ਤੇ ਇੰਜ
ਝੂਠ ਮੂਠ ਦੀ ਲੜਾਈ ਨਾਲ
ਯਥਾਰਥ ਦਾ ਕਿਲਾ
ਸਰ ਕਰਦੇ ਹਾਂ।

ਅਸੀਂ ਕਾਰੇ,
ਨਕਾਰੇ ਹੋ ਜਾਂਦੇ ਹਾਂ।

ਤੂੰ ਠੀਕ ਹੀ ਕਿਹਾ ਹੈ।
ਮੇਰੇ ਦਿਲ
ਮੱਥੇ ਤੇ ਹੱਥਾਂ ਪੈਰਾਂ ਵਿਚਕਾਰ,
ਕੋਹਾਂ ਦਾ ਪੈਂਡਾ ਹੈ।

ਸ਼ਾਇਦ ,
ਮੈਂ
ਦਾਰਸ਼ਨਿਕ ਹੋ ਗਿਆ ਹਾਂ।

ਇਕ ਹੋਰ ਕੋਣਾਰਕ

ਮੇਰੀ ਕਲਮ,
ਮੇਰੇ ਹੱਥ,
ਚਿੱਟੇ ਕੋਰੇ ਕਾਗਜ਼ 'ਤੇ
ਵਾਹੁਣ ਤਰਾਸ਼ਣ,
ਸੁਡੈਲ ਗੁਲਾਬੀਆਂ,
ਨੰਗੇ ਜਿਸਮ
ਕਲੱਲਾਂ ਕਰਦੇ ।

ਜਾਗ ਜਾਵੇ
ਅਣਬੁਝੀ ਪਿਆਸ,
ਦੇਹ ਕਰਦੀ,
ਦੇਹਾਂ ਦਾ ਸਫਰ ।

ਕਲਾ-ਮੰਦਰ ਦੀਆਂ ਕੰਪਾਂ,
ਖੰਭਿਆਂ ਉੱਤੇ,
ਕਾਮ-ਸੂਤਰ
ਮੈਂ ਉੱਕਰੀ ਜਾਵਾਂ ।
ਰਤਿ ਦੀ ਪੂਜਾ
ਅਰਚਣਾ ਖਾਤਰ,
ਕੀ ਕੀ ਆਸਨ ਲਾਵਾਂ
ਜੋਗ ਕਮਾਵਾਂ ।

ਮੇਨਕਾ,
ਮੇਰੇ ਮੱਥੇ ਬੈਠੀ।
ਮੁੰਹਾਂ ਗਾਇਤ੍ਰੀ ਗਾਵਾਂ।

ਸੱਤ ਸ਼ਿਵ ਸੁੰਦਰ ਦੀ
ਵਿਆਖਿਆ ਕਰਦਾ,
ਇਕ ਹੋਰ ਕੌਣਾਰਕ,
ਰਚ ਜਾਵਾਂ।

ਤਾਂ ਜਾਪੇ
ਮੇਰੀ ਕਾਮੁਕਤਾ
ਸੁਹਜ ਦਾ ਬੁਰਕਾ ਪਾ ਕੇ,
ਨੱਚਣ ਲੱਗੀ।

ਕੀ ਕੀ
ਮੇਰੇ ਅੰਦਰ ਵਸਦਾ,
ਕੀ ਕੀ,
ਬਾਹਰੋਂ ਨਜ਼ਰੀ ਆਵਾਂ।

ਕਦੇ...

ਕਦੇ ਹੁੰਦਾ ਹੋਵੇਗਾ ?
ਕਰਿਸਮਾ,
ਸੂਰਜ ਦਾ ਉਦੈ ਹੋਣਾ ।

ਫੈਲ ਜਾਣਾ ਪ੍ਰਕਾਸ਼
ਹਰ ਕੂਟ ਹਰ ਦਿਸ਼ਾ
ਅੰਦਰ ਬਾਹਰ
ਤੇ ਸੁਰਖ ਛੁੱਲਾਂ ਦਾ ਖਿਲਣਾ,
ਦੱਸਦਾ
ਪ੍ਰਭਾਤ ਨੇ ਪਾਈ ਹੈ ਝਾਤ ।

ਹੁਣ ਤੇ,
ਜੰਗਲ ਬਿਆਬਾਨਾਂ ਦੀ ਸ਼ਾਂ ਸ਼ਾਂ ।
ਚਿੜੀਆਂ ਪਰਿਦਿਆਂ ਦੀ ਚੁੱਪ ਚਾਂ ।
ਦੱਸਦੀ,
ਸੂਰਜ ਉਦੈ ਨਹੀਂ ਹੁੰਦਾ,
ਹੁੰਦਾ ਹੈ,
ਹੋਰ ਅਸਤ ਹੋਰ ਅਸਤ ।

ਨੂਰ ਦੇ ਪੁਤਲੇ
ਲਾਕੇ ਚਿੱਟੇ ਨਕਾਬ,
ਦਗੜ-ਦਗੜ ਮਿਧਣ ਪਗਡੰਡੀਆਂ ।

ਕਾਲ ਨੱਚਦੈ,
ਉਹਨਾਂ ਦੇ ਡੌਰੂ ਦੀ ਤਾਲ 'ਤੇ।
ਸ਼ੋਰ ਤੋਂ ਲੱਗਦੀ ਮੌਫ਼ ਜਿਹਾ।

ਗਹਿਰੇ ਬਦਲਾਂ ਹੈ ਖਾ ਲਈ
ਤਾਰਿਆਂ ਦੀ ਮਿਰਗਾਵਲੀ
ਦਲਦਲ ਨੇ ਜਕੜ ਲਿਐ
ਸਮੇਂ ਦਾ ਹੱਥ
ਪਹੀਆ ਬਣ ਗਿਐ
ਕਮਰੇ ਦਾ ਸਿੰਗਾਰ
ਲੱਗਦੇ
ਬੱਕੇ ਬੱਕੇ ਪੈਰ

ਹੁਣ ਤੇ,
ਧੁੰਪ ਤੋਂ ਡਰਦਾ ਬਚਦਾ,
ਨ੍ਹੇਰਿਆਂ ਦੀ ਪਾਲਕੀ 'ਚ ਆਉਂਦੈ;
ਰਸਮੀ ਜਿਹਾ,
ਸੂਰਜ ਦਾ ਪਰਛਾਵਾਂ ਜਿਹਾ।

ਕਦੇ ਹੁੰਦਾ ਹੋਵੇਗਾ
ਸੂਰਜ ਦਾ ਉਦੈ ਹੋਣਾ,
ਉਦੈ ਹੋਣਾ।

ਚੌਸਰ

ਬਸਾਤ ਵਿਛਦੀ
ਦਾਅ 'ਤੇ ਲੱਗਦੇ
ਧਨ ਦੌਲਤ ਹੀਰੇ ਮੋਤੀ
ਕਦੇ ਰਾਜ
ਕਦੇ ਰਾਜ ਰਾਣੀਆਂ
ਚੜ੍ਹਦੇ ਚੌਪੜ ਦੀ ਭੇਂਟ

ਹੁੰਦਾ ਨੱਕ ਦਾ ਸਵਾਲ

ਚਾਲ ਤਾਂ ਚਾਲ ਹੈ
ਮਹਿਲਾਂ ਵਿਚ ਚੱਲੀ ਜਾਵੇ
ਭਾਵੇਂ ਰਣਭੂਮੀ ਵਿਚ
ਕਿਸੇ ਇੱਕ ਤੇ ਹਾਰਨਾ

ਜੀਵਨ ਦੀ ਚੌਸਰ 'ਤੇ
ਅਸੀਂ ਦੌੜਦੇ ਹਾਂ
ਤਿੰਨ ਕਾਣੇ ਪੋਬਾਰਾਂ ਵਿਚਕਾਰ

ਹਰ ਵਾਰ
ਕਿਉਂ ਜਿੱਤਦਾ ਹੈ,
ਬਦਨੀਤ ਚੌਸਰਬਾਜ਼ ?
ਪੈਂਦੀ ਹੈ ਪੁੱਠੀ ਸਾਡੀ ਹੀ ਚਾਲ ।

ਹੁਣ
ਨਰਦਾਂ ਦੇ ਦਿਲ ਟੋਲੀਏ ।
ਬਹਿਕੇ,
ਆਪਣੇ ਆਪਣੇ ਢੁੱਖ ਫੋਲੀਏ ।

ਸਾਡਾ ਨੱਕ ਦਾ ਨਹੀਂ,
ਜਿਉਂਦੇ ਰਹਿਣ ਦਾ ਸਵਾਲ ਹੈ ।

ਬਾਜ਼ੀ ਤਾਂ ਵਿਛੀ ਹੀ ਹੈ ।

ਚਿਤਵਨ

ਉਸ ਚਿਤਵ ਲਿਆ,
ਕਦੇ ਨਰ-ਮੁਖਾ ਘੋੜਾ।
ਕਦੇ ਸ਼ੇਰ-ਮੁਖਾ ਨਰ।

ਮਨੁੱਖ,
ਬਣਦਾ ਬਣਦਾ ਨਾ ਬਣਿਆ,
ਸੰਪੂਰਣ ਮਨੁੱਖ।

ਲਈ ਫਿਰਦੈ,
ਜੰਗਲ 'ਚ ਹੰਦਾਇਆ, ਬਿਤਾਇਆ,
ਆਪਣਾ ਡਰ ਤੇ ਅਤੀਤ,
ਆਪਣੇ ਅੰਦਰ।

ਤਾਂ ਹੀ,
ਵੈਗੀ 'ਤੇ ਕਰਨ ਲਈ ਪ੍ਰਹਾਰ
ਕਲਪਦਾ ਰਹਿੰਦੈ
ਸ਼ਕਤੀ ਦੇ ਪ੍ਰਤੀਕ,
ਕੀ ਕੀ ਰੂਪ ਅਲੋਕਾਰ।

ਨਰ-ਮੁਖਾ।
ਸ਼ੇਰ-ਮੁਖਾ।

ਤਪੱਸਿਆ

ਹੁਣ
ਕੋਈ ਅਪਸਰਾ
ਦੇਵ-ਕੰਨਿਆਂ
ਸਵਰਗ ਛੱਡਕੇ
ਧਰਤੀ 'ਤੇ ਕਿਉਂ ਆਵੇ ?

ਕੌਣ ਹੈ ?
ਜੋ ਕਰਦਾ ਹੈ ਘੋਰ ਤਪੱਸਿਆ
ਤੇਜ਼ਟੀ ਹੈ।
ਜਿਸਦੀ ਅਖੰਡ ਸਮਾਧੀ

ਦੇਵਇੰਦਰ ਮਗਨ ਨੇ
ਪੀ ਕੇ ਸੌਮ ਰਸ
ਮਾਣਦੇ ਨੇ ਸੰਗੀਤ-ਨਾਚ
ਕਿਤੇਂ ਨਹੀਂ ਪੈਂਦੀ
ਕੰਨੀਂ
ਵਿਰੋਧ ਵਿਦਰੋਹ ਦੀ ਆਵਾਜ਼।

ਹੁਣ ਵਿਸ਼ਵਾਮਿੱਤਰ ਜਿਹੇ ਤੱਪਸਵੀ
ਜੰਗਲੀਂ ਪਹਾੜੀਂ ਤਪ ਨਹੀਂ ਕਰਦੇ
ਆਸਰਮਾਂ, ਬੈਕੁੰਠਾਂ, ਸੱਚਖੰਡਾ 'ਚ
ਕਰ ਰਹੇ ਨੇ ਵਿਹਾਰ ।

ਸਵੈ-ਪ੍ਰਚਾਰ ।
ਸਰਸਵਤੀ ਦੇ ਨਾਂ 'ਤੇ,
ਲਛਮੀ ਦੀ
ਹੋ ਰਹੀ ਹੈ ਅਰਾਧਨਾ ।

ਤੇ ਅਸੀਂ ਮੁੰਦੇ ਨੇਤਰੀਂ,
ਲੀਲ੍ਹਾ, ਰਾਸਲੀਲ੍ਹਾ ਦੇ,
ਬਣੇ ਹੋਏ ਹਾਂ ਦਰਸ਼ਕ ।

ਸਰਾਪ ਤੋਂ ਡਰੇ ਡਰੇ ।

ਜੰਗ-1

ਜੰਗ
 ਉਹਨਾਂ ਲਈ ਸੀ।
ਉਤਸਵ
 ਮਨ-ਪਰਚਾਵਾ।
 ਸ਼ੁਗਲ
 ਤੇ ਕਰਨਾ,
 ਦਹਿਸ਼ਤ ਦਾ ਵਿਸਤਾਰ।

ਅਸੀਂ
 ਉਤਸਵ ਵੇਖਦੇ,
 ਦੁਸ਼ਟ-ਆਤਮਾਵਾਂ 'ਤੇ,
 ਜਿੱਤ ਦੇ ਉਤਸਵ,
 ਮੌਸਮ ਬਦਲਣ, ਬਹਾਰਾਂ ਆਉਣ ਦੇ
 ਉਤਸਵ,
 ਮਨ-ਪਰਚਾਵੇ 'ਤੇ ਖੁਸ਼ ਹੁੰਦੇ;
 ਸ਼ੁਗਲ 'ਤੇ ਵਾਹ ਵਾਹ ਕਰਦੇ।

ਤੇ ਹੌਲੀ ਹੌਲੀ,
 ਦਰ ਸਰਦਲਾਂ ਲੰਘ
 ਦਹਿਸ਼ਤ ਹੁੰਦੀ ਗਈ,
 ਸਾਡੇ ਦਿਲਾਂ 'ਤੇ ਸਵਾਰ।

ਉਹ ਸਾਡੇ ਨਾਲ ਖੇਡਦੇ,
 ਸਾਨੂੰ ਤੋੜਦੇ ਨੇਂ,
 ਖਿੱਡਣਿਆਂ ਦੀ ਤਰ੍ਹਾਂ।

ਸਥਾਪਤ ਹੋ ਰਿਹੈ
 ਭੈਅ ਦਾ ਸਾਮਰਾਜ।

ਜੰਗ-2

ਊਹ
ਜੰਗ ਤੋਂ ਪਹਿਲਾਂ
ਬਾਂ ਬਾਂ ਬੀਜ਼ਦੇ ਨੇ
ਆਤੰਕ ਦਾ ਬਾਰੂਦ
ਪਾ ਕੇ ਨਫਰਤ ਦੀ ਖਾਦ

ਫਸਲ ਪੱਕਦੀ ਹੈ
ਪਾਠਣ ਲਗਦੇ ਨੇ
ਮੁਲਕ ਦੇ ਜੁਆਨ
ਬਾਰੂਦੀ ਅਨਾਰਾਂ ਦੀ ਤਰ੍ਹਾਂ।

ਮਾਸੂਮ ਡਿਗਦੇ ਨੇ,
ਹੋ ਕੈ ਖੱਬੜੀ ਖੱਬੜੀ,
ਮਰਨ ਵਾਲੇ ਬਣਦੇ ਨੇ,
ਆਪਣੀ ਆਪਣੀ ਕੌਮ ਦੇ
ਸ਼ਹੀਦ।
ਮਨੁੱਖਤਾ ਹੁੰਦੀ ਹੈ,
ਬਦਨਾਮ।

ਫਿਰ,
ਊਹ ਆਉਂਦੇ ਨੇ,
ਬਣਕੇ ਨਿਆਂਕਾਰੀ।

ਸਿਰਾਂ ਦੀ ਖੇਤੀ ਵੱਡਣ।

ਜੰਗ-3

ਅਸੀਂ
ਸੰਸਾਰ-ਪੰਚਾਇਤ ਨੂੰ
ਕਰਦੇ ਹਾਂ ਹੁਕਮ
ਉਹ ਸਾਨੂੰ ਹੁਕਮ ਦੇਵੇ
ਅਸੀਂ ਅਮਨ ਦੀ ਜੰਗ ਲੜੀਏ

ਚੰਝ 'ਚ
ਜੈਤੂਨ ਦੀ ਟਾਹਣੀ ਲੈਕੇ
ਉਡਾਰੀਆਂ ਲਾਉਂਦੀ
ਘੁੱਗੀ ਉੱਤੇ
ਅਜ਼ਮਾ ਸਕੀਏ ਆਪਣੇ ਹਥਿਆਰਾਂ ਦੀ
ਮਾਰੂ-ਸ਼ਕਤੀ।
ਵਿਸ਼ਵ-ਮੰਡੀ 'ਚ ਲਾ ਕੇ ਨੁਮਾਇਸ਼
ਕਰ ਸਕੀਏ ਸਾਬਤ
ਉਸ ਕੋਲ ਨਹੀਂ
ਸਾਡੇ ਕੋਲ ਨੇ
ਦੁਨੀਆਂ ਨੂੰ ਕਈ ਵਾਰ
ਮੁਕਾਊਣ ਵਾਲੇ ਹਥਿਆਰ

ਕੀ ਨਾਗਾਸਾਕੀ
ਹੀਰੋਸੀਮਾ ਤੋਂ
ਨਹੀਂ ਆਇਆ ਇਤਬਾਰ !

ਅਸੀਂ ਹਾਂ
ਅਮਨ ਦੇ ਪਹਿਰੇਦਾਰ।

ਜੰਗ-4

ਅਸੀਂ ਤਾਂ
ਲੜਦੇ ਹਾਂ ਅਮਨ ਲਈ

ਉਹਨਾਂ ਦੇ ਮਾਰੂ ਹਥਿਆਰਾਂ ਤੋਂ,
ਸਾਨੂੰ ਨਹੀਂ
ਸੰਸਾਰ ਨੂੰ ਖ਼ਤਰਾ ਸੀ।

ਹਥਿਆਰ
ਜੋ ਉਹਨਾਂ ਬਣਾਏ ਨਹੀਂ,
ਸਾਨੂੰ ਮਿਲੇ ਨਹੀਂ,
ਪਰ,
ਅਸੀਂ ਆਖਦੇ ਸਾਂ ਹੈਨ,
ਤਾਂ ਹੈਨ।

ਤੇ ਜੰਗ
ਓਦੋਂ ਤੀਕ ਚਲਦਾ ਰਹੇਗਾ।
ਜਦੋਂ ਤੀਕ
ਹਰ ਇਕ ਦੀ ਹਿੱਕ 'ਤੇ
ਅਸੀਂ ਲਿਖ ਨਹੀਂ ਦੇਂਦੇ,
ਸੰਗੀਨਾਂ ਨਾਲ

ਵਿਸ਼ਵ-ਸ਼ਾਂਤੀ,
ਜ਼ਿਦਾਬਾਦ !
ਜ਼ਿਦਾਬਾਦ !!

ਜੰਗ-5

ਪਿੰਡ ਪਿੰਡ
ਬਸਤੀ ਬਸਤੀ
ਭਾਂਬੜ ਮੱਚਦੇ
ਸ਼ੈਤਾਨ ਨੱਚਦੇ
ਬੰਦੇ ਹੋ ਗਏ ਨੇ ਲਾਪਤਾ

ਬੱਚੇ ਰੋ ਰਹੇ
ਅੰਰਤਾਂ ਚੀਕਦੀਆਂ
ਬਲਾਤਕਾਰ
ਬਲਾਤਕਾਰ

ਆਕਾਸ਼ ਵਿੱਚ ਉੱਡ ਰਹੇ ਨੇ
ਵੱਡ-ਅਕਾਰੇ ਬੈਲੂਨ/ਗੁਬਾਰੇ

ਜਿਹਨਾਂ 'ਤੇ ਲਿਖਿਆ ਹੈ
'ਅਸੀਂ ਭਾਈਚਾਰੇ ਲਈ ਆਏ ਹਾਂ'

ਸਾਡੀ ਦੋਸਤੀ ਦੇ ਹੱਥ ਵੇਖੋ।

ਜੰਗ-6

ਇਤਿਹਾਸ
ਦੁਹਰਾਉਂਦਾ ਹੈ
ਆਪਣੇ ਆਪ ਨੂੰ....

ਹਰ ਜੰਗ ਲਈ
ਦੇਸ਼-ਧਰਤੀ
ਫੌਜਾਂ-ਅਵਾਮ
ਸਮਾਂ-ਬਹਾਨੇ
ਵੱਖ-ਵੱਖ ਹੁੰਦੇ ਹਨ।

ਘਟਨਾਵਾਂ ਨਹੀਂ।

ਮਹਾਤਮਾ ਚਾਣਕ
ਸ਼ੈਤਾਨ ਮੈਕਿਆਵੇਲੀ¹
ਕੁਝ ਪੀ ਰਹੇ ਨੇ
ਸਮੱਝੋਤੇ ਦੀ ਮੇਜ਼ 'ਤੇ।

¹ਇਟਲੀ ਦਾ ਪ੍ਰਸਿਧ ਕੁਟਨੀਤੀ ਚਿੰਤਕ 'ਦਿ ਪਿੰਸ' ਦਾ ਲੇਖਕ

ਜੰਗ-7

ਡਰਾਈਂਗ ਰੂਮ 'ਚ
ਜਿਗਿਆਸੂ
ਬੁਧੀਜੀਵੀ ਕਲਮਕਾਰ,
ਕਰ ਰਹੇ ਸਨ ਵਿਚਾਰ।

ਕਿਸ ਨੂੰ ਮਿਲੇਗਾ,
ਇਸ ਵਾਰ
ਵਿਸ਼ਵ ਦਾ ਸ਼ਾਂਤੀ ਪੁਰਸਕਾਰ ?

ਮਿਸਟਰ 'ਏ' ਜਾਂ 'ਬੀ' ਨੂੰ
ਜਾਂ
ਵੰਡਿਆ ਜਾਏਗਾ ਦੋਹਾਂ ਵਿਚਕਾਰ
ਜਾਂ
'ਸੀ' ਦਾ ਬਣਦਾ ਹੈ ਅਧਿਕਾਰ ॥

ਤਦੇ
ਗਲੀ 'ਚੋਂ
ਇਕ ਪਾਗਲ ਮਾਂ ਚੀਕੀ,

'ਜਿਸ ਲਾਇਆ ਹੈ'
'ਲੋਥਾਂ ਦਾ ਉੱਚਾ ਅੰਬਾਰ'।

ਜੰਗ-8

ਅੱਜ ਫਿਰ
ਅਮਨ ਲਈ,

ਲਸ਼ਕਰ
ਕਿਤੇ ਹੋਰ
ਚੱਲੇ ਨੇ।

ਮੈਂ ਵੀ ਪੱਤ੍ਰ ਲਵਾਂਗਾ

ਮੈਂ ਕਿਉਂ ਪੱਤ੍ਰਾਂ ?
ਸਵਿਕਾਰਾਂ,
ਤੁਹਾਡੇ ਪਾਕ-ਪਵਿੱਤਰ ਗ੍ਰੰਥ ।

ਜਦੋਂ ਕਿ ਉਹ
ਆਪ ਹੀ ਝੁਠਲਾਉਂਦੇ ਨੇ ।
ਇਕ ਦੂਸਰੇ ਨੂੰ ਵਾਰ ਵਾਰ ।

ਤੇ ਮੇਰਾ ਤਾਂ
ਉਹਨਾਂ 'ਚ
ਕੋਈ ਜ਼ਿਕਰ ਹੀ ਨਹੀਂ ।
ਕਿਸੇ ਗੈਬ ਦਾ ਹੈ,
ਧਰਤੀ ਦਾ ਫਿਕਰ ਹੀ ਨਹੀਂ ।

ਮੇਰੇ ਲਈ ਨੇ ਹੁਕਮ ਤਾਬਿਆਦਾਰੀ ।
ਨਸੀਹਤਾਂ, ਰਹਿਤਾਂ,
ਤੁਹਾਡੇ ਪਾਏ ਸੰਸਕਾਰਾਂ ਦਾ ਭਾਰ ।
ਚਮਤਕਾਰ ।

ਮੇਰੇ ਲਈ
ਹੈ ਸਭ ਕੁਝ ਕਰਨ ਭਰਨ ਲਈ।
ਤੁਹਾਡੇ ਲਈ
ਸਿਰਫ ਦੇਣੇ ਆਦੇਸ਼ ਫੁਰਮਾਨ।

ਮੈਂ ਤੇ ਗ੍ਰਹਿਣਿਆਂ ਰਹਿਨਾਂ
ਦਿਨ ਰਾਤ,
ਤੁਹਾਡੇ ਨਾਵਾਂ ਤੇ ਮਨਾਏ ਜਾਣ,
ਰੁੱਤਾਂ, ਵਾਰ,
ਤਿੱਬ ਤਿਉਹਾਰ।

ਮੈਂ ਵੀ ਪੱਤ੍ਰ ਲਵਾਂਗਾ।

ਜਦੋਂ ਉਹ ਰਲ ਬਹਿਣਗੇ,
ਪਾਉਣਗੇ
ਧਰਤ-ਜਾਏ ਦੀ ਬਾਤ।
ਗਾਉਣਗੇ
ਹੁਕਮ ਨਹੀਂ
ਹੁਕਮ-ਖਲਾਸੀ ਦੇ ਗੀਤ।

ਜੇ ਕਦੇ,
ਬੰਦਰੀ ਨਹੀਂ
ਬੰਦੇ ਦਾ ਫਿਕਰ ਕੀਤਾ।
ਮੈਂ ਵੀ ਪੱਤ੍ਰ ਲਵਾਂਗਾ।

ਕਿਰ ਗਏ ਜੋ ਸ਼ਬਦ

ਕਿੰਨੇ ਹੀ ਪਿਆਲ
ਰਹਿ ਗਏ
ਨਜ਼ਮ ਬਣਦੇ ਬਣਦੇ
ਕਿੰਨੇ ਹੀ ਸ਼ਬਦ
ਕਿਰ ਗਏ ਸ਼ਿਖਰ ਪੁੱਜਦੇ ਪੁੱਜਦੇ

ਜੇ ਸਮੇਂ ਦੇ ਖੰਡਰਾਂ 'ਚੋਂ
ਚੁਣਕੇ ਸੰਭਾਲ ਸਕਦਾ
ਪਲ ਪਲ ਦਾ
ਮਰਮਰੀ ਟੁਕੜਾ-ਟੁਕੜਾ
ਜੜ ਸਕਦਾ
ਜ਼ਖਮ ਜ਼ਖਮ ਦਾ
ਨਗੀਨਾ ਨਗੀਨਾ
ਤਾਂ ਤੇਰੇ ਮੇਰੇ ਇਸ਼ਕ ਦੇ
ਕਿੰਨੇ ਕੁ ਸ਼ਾਹਕਾਰ ਬਣਦੇ
ਚੰਨ-ਚਾਨਣੀ 'ਚ ਨ੍ਹਾਉਂਦੇ
ਕਈ ਤਾਜਮਹਲ ਬਣਦੇ

ਹੁਣ ਤੇ ਆ
ਕਿਵੇਂ ਨਾ ਕਿਵੇਂ
ਖੰਡਰਾਂ ਤੋਂ ਲਮਕੇ
ਜਾਲੇ ਉਤਾਰ ਦੇਈਏ
ਕਿਸੇ ਕੌਣੇ 'ਚ
ਕੋਈ ਚਿੱਪਰ ਜਿਹਾ
ਦੀਵਾਂ ਹੀ ਬਾਲ ਦੇਈਏ

ਰਹਿ ਗਏ ਜੋ ਖਿਆਲ
ਕਿਰ ਗਏ ਜੋ ਸ਼ਬਦ
ਨਜ਼ਮ ਬਣਦੇ ਬਣਦੇ
ਉਹਨਾਂ ਲਈ
ਕਦੀ ਤਾਂ ਮੌਨ ਰੱਖੀਏ।
ਕਦੀ ਤਾਂ ਯਾਦ ਕਰੀਏ।

ਬੁੜਿਆਂ ਦੀ ਸਾਰ ਲਈਏ।

ਅਸ਼ਵਮੇਧ

ਇਹ ਰਥੀ ਮਹਾਰਥੀ
ਕਿਧਰ ਚੱਲੇ ਨੇ
ਜੈਕਾਰੇ ਲਾਉਂਦੀ
ਖੁਹਣੀ ਸੈਨਾ ਦੇ ਨਾਲ ?

ਅਸ਼ਵਮੇਧ ਯੱਗ ਹੈ।

ਲੋਚਦੇ ਨੇ,
ਪ੍ਰਤਾਪੀ ਤੋਂ,
ਮਹਾਪ੍ਰਤਾਪੀ ਬਣੀਏ।
ਚੱਕਰਵਰਤੀ ਕਹਾਣ।

ਸੋਚਦੇ ਨੇ,
ਕੋਈ ਅਸ਼ਵ ਫੜੇ।
ਤਾਂ
ਨਰਮੇਧ ਕਰੀਏ।

ਤਾਂ ਜੋ
ਟੁੱਟੀਆਂ ਥੋਪਰੀਆਂ ਚੋਂ
ਗੁੰਜਦਾ ਰਹੇ।
ਜੁਗਾਂ ਤੀਕ
ਸਾਡੇ ਵੰਸ਼ ਦਾ
ਸ਼ਾਂਤੀ-ਗੀਤ।

ਸਾਡੇ ਲਵਾਏ ਸਿਲਾਲੇਖ
ਮੂੰਹਾਂ ਬੋਲ ਬੋਲ,
ਕਰਦੇ ਰਹਿਣ,
ਸਾਡੀ ਕੀਰਤੀ ਦਾ ਉੱਲੇਖ ।

ਤੇ ਦੱਸਣ
ਸਾਡੇ ਰੱਬ-ਪਹੀਆਂ ਦੇ
ਨਿਸ਼ਾਣਾਂ 'ਤੇ ਹੀ
ਚਲਦਾ ਸੀ ਕਾਲ-ਚੱਕਰ

ਜਦੋਂ ਚਾਹੁੰਦੇ ਸਾਂ,
ਦੁਪਹਿਰੇ ਹੀ ਡੁੱਬ ਜਾਂਦਾ ਸੀ,
ਸੁਰਜ ।

ਆਦਿ ਕਾਲ ਤੋਂ ਰਾਮ ਰਾਜ,
ਮਹਾਭਾਰਤ ਤੋਂ ਅਸ਼ੋਕ ਤੀਕ ।
ਹੋਰ ਹੋਏ ਕਿੰਨੇ ਮਹਾਨ,
ਤੁਰੀ ਆਉਂਦੀ
ਅੱਜ ਤੀਕ ਲੰਮੀ ਕਤਾਰ ।
ਆਉਂਦੇ-ਜਾਂਦੇ ਨੇ,
ਰਬੀ ਮਹਾਰਬੀ,
ਕਰਦੇ,
ਜੈ ਜੈਕਾਰ ।

ਦਿਸਹੱਦੇ ਤੋਂ ਪਾਰ

ਮੈਂ ਕਦੋਂ ਦਾ
ਇਲਹਾਮ ਦੀ
ਉਡੀਕ ਵਿਚ ਬੈਠਾ ਹਾਂ।
ਲਾ ਕੇ ਸਮਾਧੀ,
ਆਕਾਸ਼ ਵੱਲ ਦੌਰ੍ਹੰਗ ਹੱਥ ਪਸਾਰ।

ਦੂਰ,
ਦਿਸਹੱਦੇ ਤੋਂ ਪਾਰ
ਅਟਕੀ ਹੈ ਨਜ਼ਰ!
ਕਦ ਕਿਤੋਂ,
ਕੋਈ ਛੁੱਟੇ
ਸ਼ਬਦਾਂ ਦੀ ਆਬਸਾਰ ?
ਵਰ੍ਹੇ,
ਬਾਣੀ ਦੀ ਛੁਹਾਰ।

ਰਚਾਂ
ਕਿਸੇ ਅਵਤਾਰ ਦਾ ਮਹਾਂਕਾਵਿ
ਖੱਟ ਲਵਾਂ
ਪੁਨ ਦੇ ਨਾਲ ਫਲੀਆਂ।

ਮੈਂ ਕਿਉਂ ਨਹੀਂ ਸੋਚਦਾ ?
ਕਿਸੇ ਅਵਤਾਰ ਦਾ ਨਹੀਂ,
ਰਚਾਂ,
ਧਰਤੀ ਜਾਏ ਦਾ ਮਹਾਂਕਾਵਿ ।

ਅੰਬਰੋਂ ਨਹੀਂ,
ਅੰਦਰੋਂ,
ਅਹਿਸਾਸ ਪੈਦਾ ਕਰਾਂ ।
ਧਰਤੀ ਦਾ ਦਰਦ ਕਰਾਂ ਬਿਆਨ,
ਦਿਲ ਦਾ ਸੋਕ,
ਕਾਗਜ਼ ਤੇ ਧਰਾਂ ।

ਮੈਂ ਤੇ,
ਐਵੇਂ ਹੀ ਬੈਠਾ ਹਾਂ,
ਇਲਹਾਮ ਦੀ ਉਡੀਕ ਵਿੱਚ ।

ਮੈਂ ਤੇ ਰਾਤ

ਹਰ ਵਾਰ ਲਗਦੇ
ਰਾਤ ਮੁੱਕਣ ਵਾਲੀ ਹੈ

ਬਾਹਰ ਨਿਕਲਕੇ
ਝਾਡੀ ਮਾਰਦਾਂ
ਹਨੇਰਾ
ਪਸਰਿਆ ਮਿਲਦੇ

ਮੈਂ ਮੁੜ ਮੁੜ
ਕਾਗਜ਼ ਦੀ ਤਲੀ 'ਤੇ
ਅੱਖਰਾਂ ਦੇ ਦੀਵੇ
ਬਾਲਣ ਲੱਗਦਾਂ।

ਮੈਂ ਵੀ ਸ਼ਾਮਿਲ ਸਾਂ

ਮੈਂ ਵੀ ਸ਼ਾਮਿਲ ਸਾਂ।
ਵਿਸ਼ਵ-ਸ਼ਾਂਤੀ ਲਈ ਕਾਮਨਾ ਕਰਦੇ,
ਸੁਨੋਹਾ ਦੌਂਦੇ
ਯਾਤਰੂ ਜਥੇ ਦੇ ਨਾਲ !....

ਮੈਂ ਤੁਰਨ ਲੱਗਾ
ਕਮਰੇ 'ਚ ਰੱਖ ਆਇਆ ਸਾਂ,
ਨਾਲ ਨਾਲ
ਸਾਰੇ ਪਾਕ-ਪਵਿੱਤਰ ਗੰਧ।
ਤਾਂ ਜੋ
ਧੁਰ ਦੀ ਬਾਣੀ ਤੋਂ
ਮਨੁੱਖਤਾ ਨੂੰ ਮਿਲ ਸਕੇ,
ਸਰਬ ਸਾਂਝ ਦਾ ਕੋਈ ਸੰਦੇਸ਼।

ਮੇਰੇ
ਮੋਢੇ ਟੰਗੇ ਝੋਲੇ ਵਿੱਚ,
ਬੋਲੀਆਂ ਪਾਊਂਦੇ ਸਨ,
ਵੱਖ ਵੱਖ ਦੇਸਾਂ ਪ੍ਰਦੇਸਾਂ ਦੇ
ਲੋਕ-ਗੀਤ।

ਦਿਲਾਂ ਤੋਂ
ਦਿਲਾਂ ਤਕ ਦੌੜਦੇ
ਸਰਹੱਦਾਂ, ਤਾਰਾਂ ਤੋਂ ਬੇਪਰਵਾਹ।
ਅਮਨ ਦੇ
ਹਰਾਵਲ ਦਸਤੇ ਤਰ੍ਹਾਂ।

ਮੇਰੇ ਲੱਕ ਨਾਲ ਟੁੰਗੀ
ਬੰਸਰੀ ਦੇ ਬੁਲ੍ਹਾਂ ਨਾਲ,
ਹੋਠ ਜੋੜਦੀ
ਲਟਬੈਂਗੀ ਹਵਾ।
ਤਾਂ ਗੁੜਜਦੀ
ਚੁਮਣ ਦੀ ਆਵਾਜ਼
ਬਣਕੇ ਸੰਗੀਤ,
ਜਿਉਂ,
ਕੁਦਰਤ ਗਾਊਂਦੀ,
ਅਮਨ ਦੀਆਂ ਘੋੜੀਆਂ।

ਰੱਤਾਂ ਨੂੰ ਛੁੱਲ ਪੈਂਦੇ
ਤੇ ਚੰਗੇਰਾਂ-ਝੱਲੀਆਂ,
ਭਰ ਭਰ ਜਾਂਦੀਆਂ,
ਮਹਿਕਾਂ ਦੇ ਨਾਲ।

ਸ਼ਾਂਤੀ-ਦੂਤਾਂ ਦੇ
ਸੀਨਿਆਂ 'ਚ ਜਾਗਦਾ ਉਤਸਾਹ
ਦਿਲਾਂ 'ਚ ਚਾਅ
ਮਾਰਦਾ ਹਿਲੋਰ
ਝੂਲਦੇ ਵੇਖਕੇ ਅਮਨ ਦੇ ਨਿਸ਼ਾਨ।

ਜੱਲ੍ਹਿਆਂ ਵਾਲੇ ਤੋਂ ਲੈਕੇ,
ਸ਼ਹੀਦਾਂ ਦੀ ਯਾਦ।
ਲਾਲਕਿਲੇ ਤੋਂ ਸੁਣਕੇ ਇਤਿਹਾਸ।
ਤਾਜਮਹਲ 'ਚੋਂ ਵੇਖਿਆ,
ਮੁਹੱਬਤਾਂ ਦਾ ਭਾਬ।
ਕੌਣਾਰਕ ਦੇ ਵਿਹੜੇ,
ਸੂਰਜ-ਰੱਖ ਦੇ ਪਹੀਆਂ ਤੋਂ ਲਈ,
ਤੁਰੇ ਰਹਿਣ ਦੀ ਪ੍ਰੇਰਣਾ।

ਵੇਖਕੇ,
 ਪੁਰੀ ਦਾ ਸਮੁੰਦਰ ਕਿਨਾਰਾ।
 ਸੋਚਿਆ,
 ਕਿਉਂ ਨਹੀਂ ਗਰਕ ਕੀਤੇ ਜਾਂਦੇ ?
 ਛੂੰਘੇ ਪਾਣੀਆਂ ਵਿੱਚ
 ਸਾਰੇ ਦੇ ਸਾਰੇ ਜੰਗੀ ਹਥਿਆਰ।
 ਜੋ ਬਣਦੇ ਨੇ,
 ਮਨੁੱਖੀ ਮੂਨ ਵਿੱਚ
 ਬੁਝਾਏ ਜਾਣ ਲਈ।
 ਤੇ,
 ਡਰਾਏ ਜਾਣ ਲਈ।

ਕੌਣ ਵੇਚਦਾ ਹੈ ?
 ਜ਼ਿਦਰੀ
 ਮੌਤ ਦੇ ਭਾਅ।
 ਕਦੋਂ ਲੱਗੇਗੀ ਉਸਨੂੰ ?
 ਸੜ ਰਹੀਆਂ,
 ਨਵੀਆਂ ਛੁੱਟੀਆਂ ਕਰੁਬਲਾਂ ਦੀ
 ਆਹ।
 ਜੋ ਪਿੰਡਾਂ ਦੇ ਪਿੰਡ ਬਸਤੀਆਂ,
 ਕਰਕੇ ਤਬਾਹ।
 ਮਾਰਦੈ ਮੈਦਾਨ।

ਹਵਾਵਾਂ ਦਾ ਜ਼ੋਰ,
 ਲਹਿਰਾਂ ਨੂੰ,
 ਸਾਡੇ ਤੀਕ ਰਿਹਾ ਸੀ ਉਛਾਲ।

ਕੋਲ ਹੀ
 ਸਿੱਲ੍ਹੀ ਰੇਤ 'ਤੇ ਬੈਠੇ
 ਕਿਸੇ ਛੱਕਰ ਦਾ ਤੋਤਾ
 ਦੁਹਰਾ ਰਿਹਾ ਸੀ।

ਕਾਂਈ ਸੋ ਭਾਇਆ ?
ਆਛੀ ਹੋ ਬਹਿਨਾ |
ਗੁੱਡ ਮਾਰਨਿੰਗ,
ਸਤਿ ਸ੍ਰੀ ਅਕਾਲ,
ਰਾਮ ਰਾਮ |
ਸਭ ਕੋ ਸਲਾਮ।
ਤੇ ਕਦੇ
ਹੱਥਾਂ ਨੂੰ ਜੋੜਕੇ,
ਕਰਦਾ ਨਮਸਕਾਰ |

ਤੇ ਪਤਾ ਨਹੀਂ
ਭੀੜ ਚੋਂ,
ਕਿਸ ਮੁਲਕ, ਕਿਸ ਜਾਤ ਦੀ,
ਅਲੂੜ,
ਹੱਸ ਹੱਸ ਦੁਹਰਾ ਰਹੀ ਸੀ,
ਨਮਸਕਾਰ ! ਨਮਸਕਾਰ !!
ਸਾਸਰੀਕਾਰ !....

ਸਣਕੇ
ਜਿਉਂ ਕਿਸੇ ਸਾਜ਼ ਦੀ ਝਣਕਾਰ |
ਮੈਨੂੰ ਜਾਪਿਆ
ਤੂੰ ਵੀ ਹੈਂ ਕਿਤੇ
ਏਥੈ ਹੀ ਆਸ ਪਾਸ |

ਹੁਣੇ ਮੇਰੇ ਹੱਥਾਂ 'ਚ ਦੇਕੇ ਹੱਥ,
ਕਹੋਗੀ,
'ਆ ਰਲਕੇ ਕਰਦੇ ਹਾਂ
ਨਵਿਆਂ ਰਾਹਾਂ ਦੀ ਤਲਾਸ਼' |

ਤੇਰੀ ਯਾਦ ਦੀ ਤਿਤਲੀ
ਮਨ-ਅੰਬਰ 'ਤੇ ਵਾਹ ਗਈ,

ਸਤ ਰੰਗਾਂ ਦੀ ਪੰਘ |
ਲੈਣ ਲੱਗਾ ਹੁਲਾਰ |

ਹੋਣ ਵਾਲਾ ਹੈ,
ਚਮਤਕਾਰ |

ਕਿਉਂਕਿ
ਮੈਂ ਸੁਣਿਆ ਸੀ।
ਵਿਛੜੇ ਮਿਲ ਜਾਂਦੇ ਨੇ ,
ਅਕਸਰ,
ਕਦੇ ਨਾ ਕਦੇ,
ਅਜੇਹੀਆਂ ਹੀ ਦਰਸ਼ਨੀ ਬਾਂਵਾਂ 'ਤੇ
ਚਾਣ ਚੱਕ |

ਦਿਸ਼ਹੱਦੇ 'ਤੇ
ਸੁਰਜ ਦੀ ਲਾਲੀ
ਹੋਣ ਲੱਗੀ ਪ੍ਰਕਾਸ਼ਮਾਨ |

ਜਿਉ
ਆਸ-ਵਿਹੜੇ
ਪੁੜਿਆ ਗੁਲਾਲ |

ਪਰ ਸਾਰਿਆਂ ਦੇ ਸੁਪਨੇ,
ਕਦੋਂ ਹੁੰਦੇ ਨੇ ਰੂਪਮਾਨ ?
ਘਰ ਪਰਤਿਆ,
ਤਾਂ ਵੇਖਿਆ।
ਸਾੜੇ, ਲੁੱਟੇ ਥੋਲੇ ਜਿਹੇ 'ਚ
ਕੁਝ ਵੀ ਨਹੀਂ ਸੀ ਪਿਆ।
ਪਾੜੇ ਤੋੜੇ ਸਾੜੇ,
ਕਾਗਜ਼ਾਂ ਕਲਮਾਂ ਕਿਤਾਬਾਂ ਤੋਂ ਸਿਵਾ।

ਨਾ ਹੀ ਨਜ਼ਰ ਆਏ ।
ਸਾਰੇ ਦੇ ਸਾਰੇ
ਗ੍ਰੰਥ ਮਹਾਨ ।
ਜਿਹਨਾਂ ਦੇ ਹੁਕਮ 'ਚ
ਆਪਣੇ
‘ਚਲਦੇ ਸਾਰਾ ਜਹਾਨ’ ।

ਕਿਸੇ ਦੱਸਿਆ ।
‘ਉਹ ਲੈ ਗਏ ਨੇ,
ਵੰਡਕੇ,
ਆਪਣੇ ਆਪਣੇ ਅਕੀਦੇ ਅਨੁਸਾਰ’ ।

ਤੇ ਕਹਿ ਰਹੇ ਸੀ,
ਉਹ ਕੀ ਜਾਣੇ ?
ਇਹਨਾਂ ਦੀ ਰਹਿਤ ਤੇ ਪਛਾਣ,
ਨਾਸਤਿਕ-ਸੈਤਾਨ ।

‘ਐਵੇਂ
ਬਾਂ ਬਾਂ ਗੂੰਜਾ ਕੇ,
ਅਹਿੰਸਾ ਮਨੁੱਖਤਾ ਦਾ ਨਾਦ,
ਪਤਾ ਨਹੀਂ,
ਕਿਹੜੀ ਦੁਨੀਆਂ,
ਕਰਨਾ ਚਾਹੇ ਆਬਾਦ ?’

“ਉਡਾਕੇ
ਘੁੱਗੀਆਂ ਕਬੂਤਰ ।
ਕਿਲ੍ਹੇ ਹਕੂਮਤਾਂ ਦੇ
ਕਰਨਾ ਚਾਹੁੰਦਾ ਹੈ ਸਰ ।”

ਮੇਰੇ ਆਸਪਾਸ
ਸਿਸਕਦਾ ਰਿਹਾ,
ਜਖਮੀ ਲੋਕ-ਗੀਤ ।
ਹਉਂਕੇ,

‘ਵਾਵਾਂ’ ਚ ਘੁਲ ਗਏ,
ਬਣਕੇ ਸੋਗ-ਗੀਤ।

ਕਿਸੇ ਨੇ ਉਡਾਈ,
ਕਿਸੇ ਸਿਰ ਪੈ ਗਈ,
ਸਵਾਹ।
ਨੁਰੇ ਦੇ ਪਹਿਰੇ ’ਚ
ਕੋਈ ਨਾ ਬਣਦਾ
ਵੇਲੇ ਦਾ ਗਵਾਹ।

ਲੱਗਿਆ,
ਪਹੁ-ਛੁਟਾਲਾ ਨਹੀਂ;
ਦੁਮੇਲ ਦੀ ਹਿੱਕ ’ਤੇ
ਵਾਹੀ ਗਈ ਖੂਨ ਦੀ ਲਕੀਰ ।
ਨਫਰਤ ਦੀ ਕਰਦ ਨਾਲ ।
ਮਾਸੂਮ ਦਿਲਾਂ ’ਤੇ
ਪਾਈ ਗਏ ਨੇ ਚੀਰ।

ਕੌਣ ਲਏਗਾ ?
ਸਾਰਨਾਥ ਤੋਂ ਤੁਰੇ
ਬੋਧੀਸਤ ਦੀ ਸਾਰ ।
ਜਿੱਥੇ ।
ਗਲਾਂ ’ਚ ਪਾਕੇ,
ਨਰ-ਉੰਗਲਾਂ ਦੇ ਹਾਰ ।
ਨੱਚਦੇ ਫਿਰਨ ।
ਅੰਗੁਲਮਾਲ ।*

ਹਰ ਕੋਈ ਬਣਿਆ ਫਿਰੇ,
ਕਾਬਲੋਂ ਧਾਈ
ਪਾਪ ਦੀ ਜੰਝ ਦਾ ਜਾਂਝੀ ।

* ਬੁੱਧ ਸਮੇਂ ਦਾ ਇਕ ਡਾਕੂ

ਆਪੇ ਆਪ
ਹੋਇਆ ਸਚਿਆਰ।
ਜੋਰੀਂ ਮੰਗੇ ਦਾਨ।

ਜਰਵਾਣਿਆਂ ਦੇ ਦੇਸ਼,
ਲਾਲੋ ਤਾਂ,
ਨਜ਼ਰੀਂ ਨਾ ਆਣ।

ਹਥਿਆਰਾਂ 'ਚ ਢਾਲੀ ਗਈ,
ਬਾਬੇ ਦੀ ਰਬਾਬ।
ਤਿੱਖੀਆਂ ਗੁੰਜਾਰਾਂ ਟੁਣਕਾਰਾ 'ਚ,
ਕੌਣ ਸੁਣਦੈ?
ਦਿਲਾਂ ਦੀ ਹਾਹਾਕਾਰ।
ਅੰਤਰਨਾਦ।
ਕਿੱਥੇ ਛੁਟਕ ਗਿਆ?
ਮਰਦਾਨੇ ਦਾ ਸਾਬ।

ਦੁਨੀਆਂ ਤਾਂ ਲਗਦੀ,
ਰੱਤ ਪੀਣੇ ਰੁੱਖਾਂ ਦਾ ਜੰਗਲ।
ਲੋਕ ਤਾਂ ਰਹਿਣ,
ਸਹਿਮੇ ਸਹਿਮੇ ਸਹਿਆਂ ਦੀ ਤਰ੍ਹਾਂ।
ਕਦੋਂ ਕੋਈ ਪਰਮਾਣੂ ਧਮਾਕਾ,
ਸੁੱਟ ਦਏ ਸਿਰ 'ਤੇ,
ਸੜਦਾ ਅਸਮਾਨ

ਮੈਂ ਵੀ ਸ਼ਾਮਿਲ ਸਾਂ,
ਵਿਸ਼ਵ-ਸ਼ਾਂਤੀ ਲਈ ਨਿਕਲੇ,
ਯਾਤਰੂ ਜਥੇ ਦੇ ਨਾਲ।

ਮੈਂ ਵੀ ਸ਼ਾਮਿਲ ਹਾਂ
ਸ਼ਾਂਤੀ ਜਥੇ ਦੇ ਨਾਲ ।...

ਹਨਰੇ ਨੇ ਕਿਹਾ

ਮੈਂ
ਸਵੇਰ ਦੀ ਉਡੀਕ ਵਿਚ
ਰਾਹ-ਕੰਢੇ ਖੜਾ ਸਾਂ।

ਆਕਾਸ਼ ਦੇ ਰੁੱਖ ਤੋਂ ਉਤਰ,
ਹਨਰੇ ਨੇ ਕਿਹਾ।
ਆਹ ਲੈ,
ਲੱਪ ਕੁ ਤਾਰੇ/ਝੌਲੀ ਪੁਆ।
ਤੇ ਪਰਤ ਜਾ।

ਤੇਰਾ ਸਾਬ ਤਾਂ,
ਕਦੋਂ ਦਾ ਵਿਰਚਕੇ,
ਤੂਤਣ ਤੂਤਣੀਆਂ ਗਾਊਂਦਾ,
ਠੁਮਕੇ ਲਾਊਂਦਾ,
ਮੇਰੀ ਜਾਦੂ-ਬਗਲੀ 'ਚ
ਆ ਪਿਆ ਹੈ।

ਜਿਸ ਭੋਰੇ ਵਾਲੇ ਮੌਨੀ ਬਾਬੇ,
ਤੈਨੂੰ ਇੱਥੇ ਭੇਜਿਐ;
ਉਹ, ਮੇਰਾ ਹੀ ਬਹੁਰੂਪੀਐ।

ਨਾ ਉਸਨੂੰ,
ਚਾਨਣ ਦਾ ਟਿਕਾਣਾ ਪਤਾ ਹੈ।
ਨਾ ਮੈਂ,
ਸਵੇਰ ਆਉਣ ਦੇਣੀ ਹੈ।

ਇਹ ਜਗਨੂੰਅਂ ਦੀ ਜਗ-ਬੁਝ ਤਾਂ,
ਮੇਰੀ ਹੀ ਖੇਡ ਹੈ।
ਤੇਰੀ ਆਸ-ਕਿਰਨ ਨਹੀਂ,
ਮੇਰਾ ਹੀ ਦਿਲ ਪਰਚਾਵਾ ਹੈ।

ਲੈ ਤਾਰੇ ਝੋਲੀ ਪੁਆ,
ਤੇ ਪਰਤ ਜਾ।

ਮੇਰੀ ਤਲਾਸ਼

ਇਕ ਨੇ ਕਿਹਾ,
ਉਸ ਕੁਲ-ਪੁਰਖ ਦੇ,
ਮੱਥੇ 'ਚ ਮਣੀ ਹੈ।
ਜੋ ਚਮਕਦੀ ਹੈ,
ਬਣਕੇ ਅਲੋਕਾਰ ਅਲੰਕਾਰ।

ਇਕ ਨੇ ਕਿਹਾ,
ਹਠ-ਯੋਗੀ ਦਾ
ਤੀਸਰਾ ਨੇਤਰ ਹੈ।
ਜਦੋਂ ਖੁਲ੍ਹੇਗਾ ਪਰਲੋ ਆਏਗੀ,
ਸਿਸ਼ਟੀ ਸਿਮਟ ਜਾਏਗੀ।

ਇਕ ਨੇ ਕਿਹਾ,
ਅਗਮ-ਗਿਆਨ ਦੀ
ਜੋਤ ਹੈ ਪ੍ਰਕਾਸ਼ਮਾਨ।
ਸਹਿਜ-ਸ਼ਾਂਤ,
ਨਿਰਲੇਪਤਾ ਹੈ ਵਿਰਾਜਮਾਨ।

ਕਵੀ ਨੇ ਕਿਹਾ,
ਮੈਂ,
ਅਸਵਥਾਮਾ ਨਹੀਂ।
ਸ਼ਿਵ ਨਹੀਂ।
ਬੁੱਧ ਨਹੀਂ।

ਇਹ ਤਾਂ
ਮੱਥੇ ਦਾ,
ਸਦ-ਹਰਾ ਜ਼ਬਹ ਹੈ।
ਮੇਰੀ ਤਲਾਸ਼,
ਭਟਕਣ ਦਾ ਫਲ ਹੈ।
ਸਰਾਪ ਨਾ ਵਰ ਹੈ।

ਜੋ ਹਨੇਰਿਆਂ ਵਿਚ ਚਮਕਦੈ,
ਬੰਦੇ ਦਾ ਆਪਣਾਪਣ ਹੈ।

ਕਿਸੇ ਨੇ ਕਿਹਾ ਮਣੀ ਹੈ।
ਕਿਸੇ ਨੇ ਕਿਹਾ ਤੀਸਰਾ ਨੇਤਰ....।

ਇੰਜ ਹੀ ਹੁੰਦਾ ਹੈ

ਲੋਕ-ਘੋਲ ਦੀ
ਤਪੱਸਿਆ ਭੰਗ ਹੁੰਦੀ ਹੈ
ਤਾਂ
ਇੰਜ ਹੀ ਹੁੰਦਾ ਹੈ।

ਡੋਲਦਾ ਹੈ ਵਿਸ਼ਵਾਸ
ਅਸੀਂ ਡਿੱਗਦੇ ਹਾਂ
ਆਪਣੇ ਸ਼ਿਖਰ 'ਤੋਂ
ਮੁੜ ਮੁੜ
ਸੰਕਿਆਂ ਦੇ ਜਾਲ ਵਿੱਚ,

ਭੁਲਾਕੇ
ਚਿਰਾਂ ਤੋਂ ਵਹਾਏ ਜਾਂਦੇ
ਆਪਣੇ ਹੀ ਲਹੂ 'ਚੋਂ ਚੱਖੇ
ਲੂਣ ਦਾ ਸੁਆਦ
ਪੁਰਾਣੀਆਂ ਸਿਉਂਕੀਆਂ
ਟਾਹਣੀਆਂ ਨਾਲ ਲਮਕਕੇ
ਲੈਂਦੇ ਹਾਂ ਆਨੰਦ-ਮਿਠਾਸ

ਫੇਰ ਤੋਂ ਰਦ ਕਰਦੇ ਹਾਂ
ਆਪਣੇ ਹੀ ਕੀਤੇ ਨਿਰਣੇ
ਭਾਲਦੇ ਹਾਂ ਨਵੇਂ ਫੁਰੇ ਤਰਕ
ਸਾਹਿਤ-ਸਮੁੰਦਰ ਵਿੱਚ ਮਾਰਕੇ ਗੋਤੇ
ਸੰਖ-ਘੋਗੇ-ਰਤਨ ਚੁਣਦੇ ਹਾਂ
ਨਵੀਂ ਪਰਿਭਾਸ਼ਾ ਕਰਦੇ ਹਾਂ

ਓਢ ਲੈਂਦੇ ਹਾਂ
ਕੁਝ ਹੋਰ ਹੋਰ
ਤੇ ਜਪਣ ਲਗਦੇ ਹਾਂ
ਉਹੀ ਪੁਰਾਣਾ
ਨਵੇਂ ਮੰਤਰਾਂ ਤਰ੍ਹਾਂ

ਕਬੀਰ ਕਹਿੰਦੇ ਨੇ...
ਤੁਲਸੀ ਕਹਿੰਦੇ ਨੇ ...।

ਅੱਖਰਾਂ ਦੀ ਝੀਲ

ਜਦੋਂ ਦਾ ਮੈਨੂੰ
ਲਫਜ਼ਾਂ ਦਾ
ਤਰਾਸਣਾ ਆ ਗਿਆ
ਕਵਿਤਾ
ਦਰਦ ਨੂੰ ਬੁਕੱਲ 'ਚ ਲੁਕਾਕੇ
ਹੋ ਗਈ ਹੈ ਅਲੋਪ

ਮੈਂ
ਜੰਗਲਾਂ, ਪਹਾੜਾਂ
ਨਦੀਆਂ, ਮਾਰੂਬਲਾਂ 'ਚ ਟਹਿਲਦਾ
ਚੁਣਦਾ ਹਾਂ
ਭਲਾ 'ਚ ਲਮਕੇ
ਚੰਨ-ਤਾਰਿਆ ਦੇ ਬਿੰਬ
ਰੂਪ-ਰਿਸ਼ਮਾਂ ਦੇ
ਮਕੜੀ-ਜਾਲੇ 'ਚ ਫਸਿਆ
ਗਾਊਂਦਾ ਹਾਂ
ਨੀਮ-ਪਿਆਜ਼ੀ ਅੱਖੀਆਂ ਦੇ ਗੀਤ
ਤੇ ਪਿੱਠ-ਭੂਮੀ 'ਚੋਂ ਸੁਣਦਾ ਹਾਂ
ਪੰਛੀਆਂ ਦੀ
ਚਹਿਕਾਰ ਦਾ ਸੰਗੀਤ

ਬਰਫ ਦੀ ਅੱਗ ਸੇਕਦਾ ਹਾਂ
ਤੇ ਗੁਆਚ ਜਾਂਦਾ ਹਾਂ
ਉਸ 'ਚੋਂ ਉੱਠਦੇ ਥੂੰਅ ਦੇ ਨਾਲ ਨਾਲ
ਵਾਦੀਆਂ ਵਿਚ ਦੂਰ ਦੂਰ

ਕਲਮ ਉਕੇਰਦੀ ਹੈ
ਚਮਕੀਲੇ ਮੌਤੀਆਂ ਦੀ
ਮਾਲਾ ਜਿਹੀ
ਜਾਂ ਵਾਹੀ ਜਾਂਦਾ ਹੈ ਇਕ ਜੰਤਰ ਮੰਤਰ
ਕਿਸੇ ਭੁੱਲ ਭੁਲਈਆਂ ਜਿਹਾ

ਮੈਨੂੰ ਜਦੋਂ ਦਾ
ਬੁੱਤ ਘੜਣਾ ਆ ਗਿਆ
ਭੁਲ ਗਈ ਹੈ।
ਲੋਕ-ਮਨਾਂ ਦੇ ਪੜ੍ਹਣ ਦੀ
ਜਾਚ-ਪਛਾਣ

ਜਿੱਥੇ
ਜ਼ਿੰਦਗੀ ਦਾ ਸੱਚ
ਸਾਹੋ ਸਾਹ ਹੋਇਆ
ਅਟੇਰਦੈ ਉਮਰ ਦਾ ਸੂਤਰ
ਸਾਹ ਸਾਹ ਕਰਕੇ;

ਜਿਸਦੀ ਤਲੀ 'ਤੇ ਨਹੀਂ ਵਾਹੀ
ਕਵਿਤਾ ਵਰਗੀ ਕੋਈ ਸਤਰ
ਦਾਗਿਆ ਗਿਆ ਹੈ
ਨਿਤ-ਹੋਣੀ ਦਾ ਅਮਿੱਟ ਨਿਸ਼ਾਣ

ਨਹੀਂ ਰੱਖਦਾ
ਕਿਸ ਕਿਸ ਨੇ ਕਿੰਨੀਆਂ ਪਾਈਆਂ
ਲਾਸਾਂ ਦਾ ਹਿਸਾਬ

ਤੇ ਮੈਂ
ਅੱਖੀਆਂ ਮੂੰਦ
ਅੱਖਰਾਂ ਦੀ ਝੀਲ ਵਿੱਚ
ਪੈਰ ਲਮਕਾਈ
ਆਕਾਸ਼ ਰੰਗਾ ਦੇ
ਸਤਰੰਗੀ ਪੀੰਘ ਦੇ
ਰੰਗਾਂ ਦੇ ਸੁਫਨੇ ਲੈਂਦਾ
ਕਲੋਲਾਂ ਕਰੀ ਜਾਵਾਂ

ਕਵਿਤਾ ਤਾਂ
ਦਰਦ ਨੂੰ ਬੁੱਕਲ 'ਚ ਲੁਕਾਕੇ
ਕਦੋਂ ਦੀ
ਹੋ ਗਈ ਹੈ ਅਲੋਪ;

ਜਦੋਂ ਦਾ ਮੈਨੂੰ
ਲਫਜਾਂ ਦਾ ਤਰਾਸ਼ਣਾ ਆ ਗਿਆਂ।

ਇਕਲਵਾਯ ਹੋਰ

ਮੇਰਿਆਂ ਦੋ ਕੁ ਤੀਰਾਂ ਨਾਲ,
ਕੁੱਤੇ ਦਾ ਮੂੰਹ ਸਿਉਤਾ ਵੇਖ।

ਯੁੱਧ ਗੁਰੂ,
ਦ੍ਰਾਣਾਚਾਰੀਆ ਜੀ ਨੇ ਪੁੱਛਿਆ,
ਤੂੰ ਕੌਣ ਹੈ ?
ਮੈਂ ਕਿਹਾ,
ਭੀਲ-ਪੁੱਤਰ।

ਪਾਂਡੁ ਗੁਰੂ,
ਜਾਣਨਾ ਚਾਹਿਆ;
ਅਨੇਖੀ ਸ਼ਸਤਰ ਕਲਾ,
ਕਿਸ ਤੋਂ ਸਿੱਖੀ ਹੈ ?
ਮੈਂ ਕਿਹਾ,
ਤੁਹਾਬੋਂ ਹੀ ਗੁਰਦੇਵ।
ਤੁਹਾਡੀ ਕਿਰਪਾ ਨਾਲ।

ਕਲੀਨ ਗੁਰੂ ਕ੍ਰੋਧੇ,
ਤੂੰ ਨਖਿੱਧ ਹੈਂ,
ਮਿਥਿਆ ਬੋਲਦਾ ਹੈਂ,
ਅਛੂਤ- ਸਿਥਿਆ,
ਸਾਡੀ ਸੰਸਕ੍ਰਿਤੀ ਦਾ
ਵਿਧਾਨ ਨਹੀਂ ।
ਮੈਂ ਕਿਹਾ,
ਤੁਹਾਡੀ ਮੂਰਤੀ,
ਪ੍ਰਮਾਣ ਹੈ, ਗੁਰਦੇਵ।

ਆਚਾਰੀਅਂ ਰੰਭੀਰ ਹੋਏ,
ਵਿਯੂਹ ਵਿਛਾਇਆ,
ਗੁਰੂ ਮੰਨਦਾ ਹੈ,
ਤਾਂ,
ਗੁਰਦਫਨਾ ਦੇ
ਵਿਦਿਆ-ਮੁੱਲ ਤਾਰ ?
ਮੈਂ ਕਿਹਾ,
ਉਹ ਇਕਲਵਯ,
ਅੰਗੂਠਾ ਕਟਾਈ,
ਰਣਭੂਮੀ ਤੋਂ ਬਾਹਰ
ਬੈਠਾ ਹੈ, ਗੁਰਦੇਵ ।

ਹੁਣ
ਖੱਬੇ ਨਾਲ,
ਅਭਿਆਸ ਕਰਦਾ ਹੈ ।

ਮੈਂ ਤੇ,
ਉਸਦਾ ਅਤੀਤ ਹਾਂ, ਗੁਰਦੇਵ ।

ਮੇਰੇ ਕੋਲ ਆਇਆ ਹੈਂ

ਮੇਰੇ ਕੋਲ ਆਇਆ ਹੈਂ,
ਤਾਂ
ਮੈਂ ਨਹੀਂ ਕਹਿਣਾ,
ਇਹ ਲੈ ਤਵੀਤ
ਡੈਲੇ ਨਾਲ ਬੰਨ੍ਹ
ਰਖਿਆ ਰਖਿਆ ਕਰੀ ਜਾ
ਜਾਪ ਜਪੀ ਜਾ।

ਮੰਦਰ ਮਹਿਲ ਬਣਾ ਲੈਣਗੇ
ਆਪੇ
ਉਹਨਾਂ 'ਚ ਰਹਿਣ ਵਾਲੇ,
ਤੂੰ
ਆਪਣੇ ਘਰ ਦੀਆਂ ਕੰਧਾਂ
ਲਿੰਬਣ ਦੀ ਬਾਣ ਪਾ
ਵਿਹੜਾ ਬੁਹਾਰ
ਜਾਚ ਸਿੱਖ
ਕਰ ਸਕੇਂ ਆਪਣਾ ਸਤਿਕਾਰ।
ਤੂੰ ਕਿਉਂ
ਨੀਚਾਂ ਅੰਦਰ ਨੀਚ ?

ਮੇਰੇ ਕੋਲ ਆਇਆ ਹੈਂ,
ਤਾਂ ਲਿਖ ਲੈ
ਦਿਨ ਦੀ ਸਲੇਟ 'ਤੇ
ਡੈਲੇ ਫਰਕਾਉਣ ਲਈ ਨੇ,
ਹੱਥ ਕਾਰ ਲਈ ਨੇ।

ਕੁਨ
ਕਹਿਣ ਨਾਲ
ਕੁਝ ਨਹੀਂ ਬਣਦਾ,
ਕਿਰਤ ਦਾ ਅਪਮਾਨ ਹੁੰਦਾ ਹੈ।